

## ਮੁਖ ਬੰਦ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, 300 ਸਾਲਾ ਗੁਰ ਗੱਦੀ ਦਿਵਸ ਸੰਨ 2008, ਵਿਚ ਸਾਰਾ ਸਿੱਖ ਜਗਤ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਮਨਾ ਰਿਹਾ ਹੈ। ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ, ਲੁਧਿਆਣਾ ਵਲੋਂ ਹਰ ਮਾਈ ਭਾਈ ਨੂੰ ਲੱਖ ਲੱਖ ਵਧਾਈਆਂ ਹੋਣ। ਅਸੀਂ ਇਹ ਪੁਸਤਕਾ, ਸਿਖ ਸੰਗਤ ਨੂੰ ਭੇਟ ਕਰ ਰਹੇ ਹਾਂ, ਜਿਸਦੇ ਵਿਚ ਉਹ ਪੱਖ ਵਿਚਾਰੇ ਗਏ ਹਨ, ਜਿਹੜੇ ਸ਼ਾਇਦ ਹੀ ਕਿਸੇ ਵਿਦਵਾਨ ਨੇ ਵਿਚਾਰੇ ਹੋਣ। ਗੁਰਬਾਣੀ ਦੀ ਲਿਖਤ ਦੀ ਵਿਲੱਖਣਤਾ, ਕੌਮਾ, ਵਿਸਮਕ ਚਿੰਨ੍ਹ, ਸਵਾਲੀਆਂ ਨਿਸ਼ਾਨ, ਸਿਹਾਰੀਆਂ ਔਕੜਾਂ ਦੇ ਰਾਹੀਂ, ਕਈ ਵਿਆਕਰਣ ਦੇ ਪੱਖ ਬਹੁਤ ਖੁਬਸੂਰਤ ਤਰੀਕੇ ਨਾਲ ਪੇਸ਼ ਕੀਤੇ ਗਏ ਹਨ। ਨ ਅਤੇ ਨਾ ਦਾ ਪ੍ਰਯੋਗ ਨਾਈਦਰ ਅਤੇ ਨਾਰ ਵਾਂਗਰ ਕੀਤਾ ਗਿਆ ਹੈ। ਅੱਜ ਦੀ ਬੋਲੀ ਵਿਚ ਕਈ ਚਿੰਨ੍ਹ ਵਰਤੇ ਨਹੀਂ ਜਾਂਦੇ, ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਸੁਧ ਉਚਾਰਣ ਕਰਨ ਲਈ ਕਈ ਨਵੇਂ ਤਰੀਕੇ ਸ਼ਾਮਿਲ ਕੀਤੇ ਗਏ ਹਨ, ਜਿਵੇਂ ‘ਹ’ ਤੇ ਲਗੀਆਂ ਮਾਤਰਾਂ ਦਾ ਕਿਵੇਂ ਸੁਧ ਉਚਾਰਣ ਕਰਨਾ ਹੈ। ਸਿਹਾਰੀਆਂ ਅਤੇ ਔਕੜ ਕਿਵੇਂ ਬਹੁਤ ਆਸਾਨੀ ਨਾਲ ਬੋਲੇ ਜਾ ਸਕਦੇ ਹਨ ਅਤੇ ਇਸਤਰਾਂ ਸਾਨੂੰ ਨਿਸਚੈ ਤੌਰ ਤੇ, ਗੁਰਬਾਣੀ ਲਿਖਣ, ਗਾਉਣ ਅਤੇ ਜਪਣ ਵਿਚ ਲਾਹਾ ਮਿਲੇਗਾ ਅਤੇ ਅਸੀਂ ਸੁਧ ਬਾਣੀ ਕੰਠ ਭੀ ਕਰ ਸਕਾਂਗੇ।

ਗੁਰਬਾਣੀ ਨੂੰ ਸੁਧ ਸਰੂਪ ਵਿਚ ਬੋਲਣ ਦੀ ਬਹੁਤ ਜਰੂਰਤ ਹੈ, ਅਸੀਂ ਇਸਦਾ ਪਰਚਾਰ ਅਤੇ ਪਾਸਾਰ ਕਰ ਰਹੇ ਹਾਂ, ਜਿਸ ਨਾਲ ਬੀਮਾਰਾਂ ਨੂੰ ਬਹੁਤ ਥੋੜੇ ਸਮੇਂ ਵਿਚ, ਆਰਾਮ ਆ ਰਿਹਾ ਹੈ। ਅੱਜ ਤਕ, ਇਸੇ ਪ੍ਰਤੀ ਕਿਸੇ ਹੋਰ ਲਿਖਾਰੀ ਨੇ ਨਹੀਂ ਲਿਖਿਆ। ਕਿਉਂਕਿ, ਜੋ ਭੀ ਵਖਰੇ ਵਖਰੇ ਵਿਦਵਾਨਾਂ ਅਤੇ ਸਿਖ ਮਿਸ਼ਨਰੀ ਕਾਲਜ ਵਲੋਂ ਛਾਪੀਆਂ, ਗੁਰਬਾਣੀ ਸੁਧ ਉਚਾਰਣ ਦੀਆਂ ਪੁਸਤਕਾਂ ਮਿਲਦੀਆਂ ਹਨ, ਇਹਨਾਂ ਵਿਚ ਗੁਰਬਾਣੀ ਨੂੰ ਸਹੀ ਉਚਾਰਣ ਦੀ ਸੇਧ ਦਿਤੀ ਗਈ ਹੈ। ਇਹਨਾਂ ਸਭਨਾਂ ਦੀ ਇਕ ਹੀ ਰਾਇ ਹੈ, ਕਿ ਸਿਹਾਰੀ ਅਤੇ ਔਕੜ ਸਿਰਫ ਮਤਲਬ ਸਮਝਣ ਵਾਸਤੇ ਵਰਤੇ ਗਏ ਹਨ, ਇਹਨਾਂ ਦਾ ਉਚਾਰਣ ਨਾਲ ਕੋਈ ਸਬੰਧ ਨਹੀਂ; ਅਤੇ ਇਸੇਤਰ੍ਹਾਂ ਹੀ ਕਈ ਹੋਰ ਸੇਧਾਂ ਗੁਰਬਾਣੀ ਨੂੰ ਉਚਾਰਣ ਸਬੰਧੀ ਦਿਤੀਆਂ ਗਈਆਂ ਹਨ, ਜਿਨ੍ਹਾਂ ਵਿਚ ਬਿੰਦੀਆਂ ਦੀ ਵਰਤੋਂ ਬਹੁਤ ਜਰੂਰੀ ਦਸੀ ਗਈ ਹੈ।

ਧਿਆਨ ਨਾਲ ਸੋਚਣ ਦੀ ਲੋੜ ਹੈ, ਅਸੀਂ ਬਿਲਕੁਲ ਵਿਵਾਦ ਖੜਾ ਨਹੀਂ ਕਰਨਾਂ ਚਾਹੁੰਦੇ, ਜੇ ਅਸੀਂ ਅੰਦਰ ਵਰਤੀਆਂ ਗਈਆਂ ਸਿਹਾਰੀਆਂ ਅਤੇ ਔਕੜਾਂ ਦਾ ਉਚਾਰਣ ਨਹੀਂ ਕਰਨਾਂ ਅਤੇ ਮਰਜੀ ਅਨੁਸਾਰ ਬਿੰਦੀਆਂ ਲਗਾਉਣੀਆਂ ਹਨ ਤਾਂ ਕੋਈ ਭੀ ਕਦੇ ਭੀ ਸੁਧ ਸਰੂਪ ਵਿਚ ਨਾਹੀਂ ਗੁਰਬਾਣੀ ਲਿਖ ਸਕੇਗਾ, ਗਾ ਸਕੇਗਾ ਨਾਂਹੀਂ ਫਿਰ ਜਾਪ ਕਰ ਸਕੇਗਾ। ਅਸੀਂ ਜਰੂਰ ਹੀ ਗੁਰੂ ਜੀ ਦੇ ਸਰੂਪ ਤੋਂ ਵਿਸਰ ਜਾਵਾਂਗੇ ਅਤੇ ਸੁਖ ਨਹੀਂ ਪਾ ਸਕਾਂਗੇ। ਗੁਰੂ ਦਾ ਹੁਕਮ ਨਾ ਮੰਨਣ ਵਾਲਾ ਬੇਮੁਖ ਭੀ ਅਖਵਾਉਂਦਾ ਹੈ। ਅਸੀਂ ਅਣਭੋਲ ਹੀ ਬੇਮੁਖ ਹੋ ਜਾਵਾਂਗੇ।

ਦਾਸ

ਡਾ: ਬਲਵੰਤ ਸਿੰਘ,

e-mail: info@gurunanakhealing.com,

Website::www.gurunanakhealing.com,

## ਤਤਕਰਾ

- 1 ਗੁਰਬਾਣੀ ਅੰਦਰ ਨਾ ਅਤੇ ਨ ਦਾ ਸੁੰਦਰ ਪ੍ਰਯੋਗ
- 2 ਯ ਅਖਰ ਨੂੰ ਬੋਲਣ ਦਾ ਢੰਗ
- 3 'ਹ' ਅਖਰ ਦਾ ਸਹੀ ਉਚਾਰਣ ਜਦ ਦੂਸਰੇ ਸਥਾਨ ਤੇ ਆਵੇ
- 4 ਅਨੋਖੇ ਸ਼ਬਦਾਂ: ਜੀਆ , ਕੀਆ, ਲੌਆ ਦਾ ਸਹੀ ਉਚਾਰਣ
- 5 ਵਿਸ਼ੇਸ਼ ਚਿਨ੍ਹਾਂ ਦੀ ਵਰਤੋਂ, ਜੋ ਅਜ ਨਹੀਂ ਵਰਤੇ ਜਾਂਦੇ
- 6 ਦੋ ਮਾਤਰਾ ਵਾਲੇ ਸ਼ਬਦਾਂ ਦਾ ਅਨੋਖਾ ਸੰਜੋਗ
- 7 ਗੁਰਬਾਣੀ ਅੰਦਰ ਅਨੋਖੇ ਸ਼ਬਦ ਜੋ ਬੋਲਣੇ ਅੱਖੇ
- 8 ਇਹਨਾਂ ਅਨੋਖੇ ਸ਼ਬਦਾਂ ਦੇ ਬੋਲਣ ਦੀ ਵਿਧੀ
- 9 ਆਨੰਦ ਸਾਹਿਬ ਵਿਚ ਅਕਸਰ ਗਲਤ ਪੜ੍ਹੇ ਜਾਂਦੇ ਸ਼ਬਦ
- 10 'ਹ' ਅਖਰ ਨਾਲ ਮਾਤਰਾ ਦਾ ਸਹੀ ਉਚਾਰਣ
- 11 ਸਿਹਾਰੀਆਂ ਅਤੇ ਔਂਕੜ ਪੜ੍ਹਨ ਦੀ ਸਰਲ ਵਿਧੀ
- 12 ਸਿਹਾਰੀਆਂ ਅਤੇ ਔਂਕੜਾਂ ਦਾ ਕੌਮੇ ਲਈ ਪ੍ਰਯੋਗ
- 13 ਸਿਹਾਰੀਆਂ ਅਤੇ ਔਂਕੜ- ਸੰਬੋਧਨ ਕਰਨ ਲਈ
- 14 ਸਿਹਾਰੀਆਂ ਅਤੇ ਔਂਕੜ-ਵਿਸਮਾਦ ਪ੍ਰਗਟ ਕਰਨ ਲਈ
- 15 ਸਿਹਾਰੀਆਂ ਅਤੇ ਔਂਕੜ-ਸਵਾਲ ਅਤੇ ਜਵਾਬ ਭੀ
- 16 ਸਿਹਾਰੀਆਂ ਅਤੇ ਔਂਕੜ-ਇਕ ਵਚਨ ਬਹੁ ਵਚਨ
- 17 ਸਿਹਾਰੀਆਂ ਅਤੇ ਔਂਕੜ-ਸਬੰਧਕ ਅਤੇ ਕਾਰਕ ਵਾਂਗਰ
- 18 ਦੋ ਅਖਰਾਂ ਵਾਲੇ ਸ਼ਬਦ ਜਿਹਨ੍ਹਾਂ ਵਿਚ ਸਿਰਫ ਸਿਹਾਰੀ ਨੂੰ ਬਦਲ ਕੇ ਔਂਕੜ ਲਿਖਣ ਨਾਲ ਨਾਉਂ ਤੋਂ ਕਾਰਕ ਜਾਂ ਸਬੰਧਕ ਵਿਚ ਸੁੰਦਰ ਤਬਦੀਲੀ

## ੭੯ ਸਤਿਗੁਰ ਪ੍ਰਸਾਦਿ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜੋਕੇ ਸਮੇਂ ਤੋਂ ਵਿਲੱਖਣ ਲਿਖਤ। ਮੌਜੂਦਾ ਬੋਲੀ ਦੇ ਵਿਆਕਰਣ ਵਾਲੇ ਕਿਸੇ ਚਿੰਨ੍ਹ ਦੀ ਵਰਤੋਂ ਨਹੀਂ ਕੀਤੀ ਗਈ। ਸਿਹਾਰੀਆਂ, ਔਂਕੜਾਂ ਦੀ ਗੁਰਬਾਣੀ ਦੇ ਅਰਥ ਸਮਝਣ ਵਿਚ ਨਿਹਾਇਤ ਸਥਤ ਜ਼ਰੂਰਤ ਹੈ।

ਡਾ: ਬਲਵੰਤ ਸਿੰਘ

ਗੁਰੂ ਅਰਜਨ ਦੇਵ ਜੀ ਨੇ, ਸਭ ਤੋਂ ਪਹਿਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਕੀਤੀ ਅਤੇ ਲਿਖਣ ਦੀ ਆਗਿਆ, ਗੁਰੂ ਘਰ ਦੇ ਮਹਾਨ ਵਿਦਵਾਨ, ਭਾਈ ਗੁਰਦਾਸ ਜੀ ਨੂੰ ਬਖਸ਼ੀ। ਉਸ ਵਕਤ, ਇਸ ਸੰਪਾਦਤ ਗ੍ਰੰਥ ਦਾ ਨਾਮ, ਪੋਥੀ ਸਾਹਿਬ, ਰਖਿਆ ਗਿਆ ਅਤੇ ਪਹਿਲਾ ਪ੍ਰਕਾਸ਼, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 1604 ਈ: ਨੂੰ ਕੀਤਾ ਗਿਆ। ਜਿਸ ਦੇ ਪਹਿਲੇ ਗ੍ਰੰਥੀ ਬਨਣ ਦਾ ਮਾਣ, ਬਾਬਾ ਬੁਢਾ ਜੀ ਨੂੰ ਮਿਲਿਆ। ਇਸੇ ਗ੍ਰੰਥ ਨੂੰ ਪੂਰਨਤਾ ਅਤੇ ਗੁਰੂ ਗ੍ਰੰਥ ਦੀ ਬਖਸ਼ੀ, ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਅਤੇ ਇਸ ਤੋਂ ਪਹਿਲੇ, ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਰਚਿਤ ਬਾਣੀ ਦਰਜ ਕਰਵਾ ਲਈ ਗਈ, ਅਤੇ ਕਈ ਸੰਸਕਰਣ ਬਣਾਏ ਗਏ, ਅਤੇ ਵਖਰੇ ਵਖਰੇ ਸਥਾਨਾਂ ਤੇ ਪਹੁੰਚਾਏ ਗਏ। ਇਹ ਸਰੂਪ, ਤਖਤ ਦਮਦਮਾ ਸਾਹਿਬ ਵਿਖੇ, ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਣ ਕੀਤਾ ਅਤੇ ਇਸ ਸਰੂਪ ਦੇ ਲਿਖਾਰੀ ਭਾਈ ਮਨੀ ਸਿੰਘ ਸ਼ਹੀਦ ਅਤੇ ਬਾਬਾ ਦੀਪ ਸਿੰਘ ਜੀ ਥਾਪੇ ਗਏ ਸਨ। ਇਸੇ ਕਰਕੇ, ਇਸ ਪਾਵਨ ਬੀੜ ਨੂੰ ਦਮਦਮੀ ਬੀੜ ਭੀ ਕਿਹਾ ਜਾਂਦਾ ਹੈ, ਜਿਸ ਵਿਚ ਪਹਿਲੇ ਸਥਾਪਤ ਪੋਥੀ ਸਾਹਿਬ ਤੋਂ ਕੋਈ ਫਰਕ ਨਹੀਂ ਸੀ। ਭਾਵੇਂ, ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਵਿਚ ਅਧਕ ਦਾ ਪ੍ਰਯੋਗ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਧਰੇ ਕਮੀਂ ਨਹੀਂ ਦੇਖੀ ਸਗੋਂ ਜਿਸਤਰਾਂ ਦੇ ਸਰੂਪ ਦੇ ਸੰਪਾਦਨਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ, ਉਹੋ ਸਰੂਪ ਬਰਕਰਾਰ ਰਖਿਆ। ਅਤੇ ਨਾਹੀ ਕਿਧਰੇ ਆਪ ਜੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਧਕ ਦਾ ਪ੍ਰਯੋਗ ਕੀਤਾ। ਅਬਚਲ ਨਗਰ, ਤਖਤ ਸ੍ਰੀ ਹੂਰ ਸਾਹਿਬ, ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲੇ, ਈ: 1708 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ।

ਕੁਝ ਕੁ ਵਿਲੱਖਣਤਾ ਦੀਆਂ ਉਦਾਹਰਣਾਂ:

1. ਮੌਜੂਦਾ ਬੋਲਾਂ ਵਿਚ ਕਿਧਰੇ ਭੀ ਖਾਲੀ ਅਖਰਾਂ ਦਾ {ਬਿਨਾ ਕਿਸੇ ਲਗਾ ਮਾਤਰਾਂ ਦੇ- ਮੁਕਤਾ ਅਖਰਾਂ} ਪ੍ਰਯੋਗ ਨਹੀਂ ਕੀਤਾ ਜਾਂਦਾ। ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਇਦ ਹੀ ਕੋਈ ਬਾਣੀ ਹੋਵੇ ਜਿਥੇ ‘ਮੁਕਤਾ ਅਖਰ’ ਨਾ ਵਰਤੇ ਗਏ ਹੋਣ। ਜਿਵੇਂ, ‘ਨ, ਤ’। ਇਹ ਕਿਉਂ ਵਰਤੇ ਗਏ ਹਨ, ਜਦ ਕਿ ਸਾਨੂੰ ਅਰਥਾਂ ਵਿਚ ਜਾਹਰੀ ਤੌਰ ਤੇ ਕੋਈ ਫਰਕ ਨਜ਼ਰ ਨਹੀਂ ਆਉਂਦਾ। ਸਾਨੂੰ ਕੋਈ ਪਰਵਾਹ ਨਹੀਂ, ਕਿ ਅਸੀਂ ਸਹੀ ਉਚਾਰਣ ਕਰਨਾਂ ਹੈ। ਅਸੀਂ, ਇਹਨਾਂ ਮੁਕਤਾ ਅਖਰਾਂ ਦਾ ਕੋਈ ਸਤਿਕਾਰ ਨਹੀਂ ਕਰਦੇ ਅਸੀਂ ਹਰ ਹਾਲਤ ਵਿਚ ਨਾਲ ਕੰਨਾ ਲਾ ਕੇ ਬੋਲਦੇ ਹਾਂ। ਸਹੀ ਤਾਂ ਇਹ ਹੈ, ਕਿ ਸਾਡੀ ਕੋਈ ਤਾਕਤ ਨਹੀਂ, ਅਸੀਂ ਗੁਰੂ ਕੀ ਬਾਣੀ ਦਾ ਸਤਿਕਾਰ ਜਾਂ ਅਨਾਦਰ ਕਰ ਸਕੀਏ, ਜੇ ਸਤਿਕਾਰ ਜਾਂ ਅਨਾਦਰ ਹੁੰਦਾ ਹੈ ਤਾਂ ਉਸਦੇ ਹੱਕਦਾਰ ਖੁਦ ਆਪ ਹਾਂ। ਸਿਰਫ ਲੋੜ ਹੈ, ਆਪਣੇ ਮਨਾਂ ਵਿਚ ਗੁਰਬਾਣੀ ਦੇ ਸਰੂਪ ਦਾ ਸਤਿਕਾਰ ਕਰਨ ਦੀ। ਜਿਸਦੀ ਕਮੀਂ ਹਰ ਪਾਸੇ ਨਜ਼ਰ ਆ ਰਹੀ ਹੈ। ਗੁਰਬਾਣੀ ਵਿਚ ਬਹੁਤ ਵਾਰੀ ‘ਨ’ ਆਇਆ ਅਤੇ ਉਸੇ ਪੰਕਤੀ ਵਿਚ ‘ਨਾ’ ਭੀ ਆਇਆ ਹੈ, ਇਸ ਵਿਚ ਕੋਈ ਰਹਸ ਹੈ, ਕੋਈ ਅਗੰਸੀ ਭੇਦ ਹੈ। ਜੋ ਸਾਡੀ ਤੁਛ ਬੁਧੀ ਦੇ ਧਿਆਨ ਵਿਚ ਆਉਂਦਾ ਹੈ ਉਹ ਇਸਤਰੂਂ ਲਗਦਾ ਹੈ:

ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥ ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥ ਪੰਨਾਂ: 29

ਨਾ ਓਹ ਮਰੈ ਨ ਹੋਵੈ ਸੋਗੁ ॥ ਦੇਦਾ ਰਹੈ ਨ ਚੂਕੈ ਭੋਗੁ ॥ - ਰਹਰਾਸਿ ਸਾਹਿਬ

ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੇ ਰਾਮ ਵਸੈ ਮਨ ਮਾਹਿ ॥ - ਜਪੁ ਜੀ ਸਾਹਿਬ

ਇਹਨਾਂ ਪੰਕਤੀਆਂ ਵਿਚ ਪਹਿਲੇ 'ਨਾ' ਅਤੇ ਫਿਰ 'ਨ' ਭੀ ਆਇਆ ਹੈ ਦੋਹਾਂ ਦਾ ਭਾਵ ਤਾਂ ਨਾਹ ਵਿਚ ਹੀ ਹੈ, ਪਰ ਬਿਲਕੁਲ ਉਸੇਤਰਾ ਜਿਵੇਂ ਅੰਗਰਜ਼ੀ ਵਿਚ ' ਨਾਈਦਰ ਅਤੇ ਨੌਰ ' ਨਾਹ ਵਾਚਕ ਸਬਦ ਹਨ। ਜੇ ਅਸੀਂ ਪੜ੍ਹਣ ਲਗਿਆਂ ਧੱਕਾ ਸ਼ਾਹੀ ਕਰਨੀ ਹੈ ਅਤੇ ਨਾ ਅਤੇ ਨ ਵਿਚ ਬੋਲਣ ਵਿਚ ਫਰਕ ਨਹੀਂ ਰਖਣਾਂ, ਤਾਂ ਇਸ ਦਾ ਅਤਿ ਸੁੰਦਰ ਪ੍ਰਯੋਗ ਦਾ ਭੇਤ ਪਾਉਣ ਦੀ ਲੋੜ ਕਦੇ ਮਹਿਸੂਸ ਨਹੀਂ ਹੋਵੇਗੀ।

2. ਅਜ ਦੀ ਬੋਲੀ ਵਿਚ ਦੋ 'ਹ' ਅਖਰਾਂ ਦਾ ਇਕਠੇ ਕਰਕੇ ਪ੍ਰਯੋਗ ਨਹੀਂ ਕੀਤਾ ਜਾਂਦਾ। ਜਿਵੇਂ, ਹੋਹਿ, ਰਹਹੁ, ਰਹਹਿ ਕਹਹੁ, ਕਹਹਿ, ਲਹਹਿ, ਸਹਹਿ ਆਦਿ। ਵਿਦਵਾਨਾਂ ਨੇ ਇਸਨੂੰ ਬੋਲਣ ਲਈ, ਪੰਜਾਬੀ ਬੋਲੀ ਦੇ ਅਧਾਰ ਨੂੰ ਹੀ ਗੁੱਠੇ ਲਾਕੇ, ਨਵੇਂ ਅਸੂਲ ਘੜ ਲਏ ਹਨ। ਪੰਜਾਬੀ ਬੋਲੀ ਵਿਚ ਕੋਈ ਅਖਰ ਦੇ ਬੋਲ ਨਾ ਬੋਲਣ ਦੀ ਹਿਦਾਇਤ ਨਹੀਂ ਹੈ ਅਤੇ ਨਾਹੀਂ ਬੋਲਾਂ ਨੂੰ ਬਦਲਣ ਦੀ। ਕੀ ਅਸੀਂ ਦੋ 'ਹ' ਬੋਲ ਨਹੀਂ ਸਕਦੇ। ਵਿਦਵਾਨਾਂ ਦੀ ਮੱਤ ਹੈ ਕਿ ਦੂਸਰੇ 'ਹ' ਦਾ ਸਰੂਪ ਬਦਲ ਕੇ ਬੋਲੋ ਜਿਵੇਂ, ਹੋਹਿ ਬੋਲਣ ਲਈ ਬੋਲੋ 'ਹੋਏਂ'। ਕੀ ਇਸਤਰਾਂ ਬੋਲਣ ਨਾਲ ਗੁਰਬਾਣੀ ਦਾ ਸਹੀ ਸਰੂਪ ਕਦੇ ਭੀ ਤੁਹਾਡੇ ਮਨਾਂ ਵਿਚ ਵਸ ਸਕੇਗਾ ਅਤੇ ਮੂੰਹ ਜਬਾਨੀ ਕਦੇ ਭੀ ਲਿਖ ਜਾ ਬੋਲ ਸਕੇਗੇ? ਸਾਫ ਸਾਫ ਭਾਵ ਹੈ, ਕਿ ਗੁਰਬਾਣੀ ਨਾਲੋਂ ਰਿਸਤਾ ਤੋੜਣ ਦਾ ਅਣਭੋਲ ਯਤਨ। ਗੁਰੂ ਪਿਆਰਿਓ ਅਜਿਹੇ ਯਤਨਾਂ ਤੋਂ ਸੁਚੇਤ ਹੋ ਜਾਓ। ਅਸੀਂ ਜਿਵੇਂ ਗੁਰਬਾਣੀ ਲਿਖੀ ਗਈ ਹੈ, ਜ਼ਰੂਰ ਹੀ ਬੋਲ ਸਕਦੇ ਹਾਂ, ਇਸਤਰਾਂ ਅਸੀਂ ਯਾਦ ਭੀ ਕਰ ਸਕਾਂਗੇ ਅਤੇ ਲਿਖ ਅਤੇ ਜਪ ਅਤੇ ਗਾ ਭੀ ਸਕਾਂਗੇ। ਸਹੀ ਜੇ ਬੋਲਿਆ ਜਾ ਸਕੇ ਤਾਂ ਇਸ ਨਾਲ ਕੀ ਨੁਕਸਾਨ ਹੈ?

3. 'ਯ' ਅਖਰ ਦੀ ਵਰਤੋਂ ਆਮ ਬੋਲੀ ਵਿਚ ਕਾਫੀ ਘਟ ਕੀਤੀ ਜਾਂਦੀ ਹੈ ਪਰ ਗੁਰਬਾਣੀ ਵਿਚ ਇਸ ਅਖਰ ਦਾ ਪ੍ਰਯੋਗ ਕਈ ਵੱਖਰੇ ਵੱਖਰੇ ਸਬਦਾਂ ਵਿਚ ਆਇਆ ਹੈ। ਇਸ ਨੂੰ ਬੋਲਣ ਲਈ ਭੀ ਵਿਦਵਾਨਾਂ ਦੀ ਅਗਵਾਈ, ਗੁਰੂ ਨਾਲੋਂ ਤੋੜਦੀ ਹੈ। ਕਿਉਂਕਿ ਸਿਖਾਂ ਦਾ ਨਹੀਂ ਬਲਕਿ ਸਾਰੇ ਦਾ ਸੰਸਾਰ ਦਾ ਗੁਰੂ ਹੀ ਸਬਦ ਹੈ, ਜੇ ਗੁਰਬਾਣੀ ਦੇ ਸਰੂਪ ਨੂੰ ਹੀ ਵਿਗਾੜ ਕੇ ਬੋਲਣਾਂ ਹੈ ਤਾਂ ਸਹੀ ਸਰੂਪ ਤੁਹਾਡੇ ਮਨਾਂ ਵਿਚ ਕਦੇ ਭੀ ਵਸ ਨਹੀਂ ਸਕੇਗਾ। ਗੁਰੂ ਸਾਹਿਬ ਤਾਂ ਬੇਨਤੀ ਕਰਦੇ ਹਨ:

ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥

ਮਨਿ ਚਿੰਦਿਆੜਾ ਫਲੁ ਪਾਇਆ ਮੇਰੇ ਗੋਵਿਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥ ਪੰਨਾ: 173

ਮਾਣ ਯੋਗ ਵਿਦਵਾਨ ਗੁਰਬਾਣੀ ਦੀ ਸੂਖਮਤਾ ਅਤੇ ਕੋਮਲਤਾ ਨੂੰ ਵਿਗਾੜ ਰਹੇ ਹਨ, ਜਿਵੇਂ:

ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥ ਪੰਨਾ: 1394

ਕਿਤਨੀ ਗੁਸਤਾਖੀ ਕਰ ਰਹੇ ਹਨ, ਜਦ ਕਹਿੰਦੇ ਹਨ ਕਿ, ਨਯਣਿ ਨੂੰ ਨੈਣ ਬੋਲੋ ਅਤੇ ਬਯਣਿ ਨੂੰ ਬੈਣ ਬੋਲੋ।

ਇਹ ਹੀ ਪਰਚਾਰ ਕਰਦੇ ਹਨ, ਜਿਥੇ ਦੁਸਰਾ ਅਖਰ 'ਯ' ਆਉਂਦਾ ਹੈ ਭਾਂਵੇ ਯ ਮੁਕਤਾ ਹੋਵੇ, ਸਿਹਾਰੀ ਨਾਲ ਜਾ ਫਿਰ ਔਂਕੜ ਭੀ ਵਰਤਿਆ ਗਿਆ ਹੋਵੇ। ਉਥੇ ਇਸ ਦਾ 'ਉਚਾਰਣ' ਈਂ ਵਿਚ ਕਰਨਾ ਹੈ, ਜਿਵੇਂ ਦਯ, ਦਯੁ ਅਤੇ ਦਯਿ ਸਭਨਾ ਦਾ ਉਚਾਰਣ ਦਈ ਹੀ ਕਰਨਾ ਹੈ ਜਿਵੇਂ ' ਸਵੱਯੇ' ਜਿਵੇਂ ਦਾ ਉਚਾਰਣ ਸਭ ਸਵਈਏ ਕਰਦੇ ਹਨ। ਭਛੱਯਾ ਦਾ ਉਚਾਰਣ ਭਛਈਆ ਕੀਤਾ ਜਾਂਦਾ ਹੈ। ਇਹ ਅਨਰਥ ਕਿਉਂ? ਕੀ ਅਸੀਂ 'ਯ' ਨੂੰ 'ਈ' ਬੋਲਦੇ ਹਾਂ? ਸਹੀ ਉਚਾਰਣ ਜ਼ਰੂਰ ਹੀ ਹੋ ਸਕਦਾ ਹੈ। 'ਯ' ਨਾਲ ਲਗੀ ਮੁਕਤਾ

ਸਿਹਾਰੀ ਅਤੇ ਔਂਕੜ ਹੋਰਨਾਂ ਸ਼ਬਦਾਂ ਤੋਂ ਬੋਲ ਪਕੜ ਸਕਦੇ ਹਾਂ। ਜਿਵੇਂ: ਯ ਯਮਨਾਂ ਤੋਂ: ਯੁ ਯੁਵਤੀ ਤੋਂ: ਯਿ ਯਿਮਨ ਤੋਂ। ਸਿਰਫ ਥੋੜੀ ਸ਼ਰਧਾ ਦੀ ਲੋੜ ਹੈ।

4. ਜਦ ‘ਹ’ ਅਖਰ ਦੁਜੇ ਸਥਾਨ ਤੇ ਦੋਹਾਂ ਜਾਂ ਤਿੰਨਾਂ ਅਖਰਾਂ ਵਾਲੇ ਸ਼ਬਦਾਂ ਵਿਚ ਆਉਂਦਾ ਹੈ ਤਾਂ ਅਸੀਂ ਸਹੀ ਉਚਾਰਣ ਕਰਨਾ ਹੀ ਨਹੀਂ, ਹੈ ਕਿਉਂਕਿ ਅੱਜ ਦੀ ਬੋਲੀ ਵਿਚ, ਇਸਤਰਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਜਿਵੇਂ, ਜਹ, ਕਹ, ਰਹ, ਤਹ, ਮਹ ਅਤੇ ਕਹਤ, ਰਹਤ, ਮਹਲ, ਟਹਲ, ਸਹਜ, ਕਹਣ। ਜਿਥੇ ਭੀ ਦੂਸਰੇ ਸਥਾਨ ‘ਹ’ ਆ ਗਿਆ ਸਾਡੀ ਮਤ ਨੂੰ ਤਾਲਾ ਵਜ ਗਿਆ, ਸਾਨੂੰ ਕੋਈ ਪਰਵਾਹ ਨਹੀਂ, ਜਿਸਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਉਹ ਤੁਹਾਨੂੰ ਸੁਣ ਕੇ, ਕਿਵੇਂ ਕਦੇ ਭੀ ਸ਼੍ਰੂਪ ਸਰੂਪ ਬੋਲ ਸਕੇਗਾ ਜਾਂ ਪੰਜਾਬੀ ਵਿਚ ਹੀ ਸਹੀ ਲਿਖ ਸਕੇਗਾ। ਕਿਉਂਕਿ ਅਸੀਂ ਬੋਲਣਾ ਹੈ, : ਜੈਹ, ਕੈਹ, ਰੈਹ, ਤੈਹ, ਮੈਹ ਅਤੇ ਕੈਹਤ, ਰੈਹਤ, ਮੈਹਲ, ਟੈਹਲ, ਸੈਹਜ। ਜਗ ਸੋਚੋ ਕੀ ਇਹ ਸਹੀ ਹੈ? ਮਹਾਰਾਜ ਨੇ, ਗੁਰਬਾਣੀ ਦਾ ਸਰੂਪ ਵਿਗਾੜਣ ਵਾਲੇ, ਰਾਮ ਰਾਇ, ਨੂੰ ਮੱਥੇ ਨਹੀਂ ਲਾਇਆ ਸੀ, ਭਾਵੇਂ ਇਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਆਪਣੇ ਵੱਡੇ ਬੇਟੇ ਸਨ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਦੇ ਵੱਡੇ ਭਾਈ ਸਨ। ਸਾਨੂੰ, ਗੁਰਬਾਣੀ ਦਾ ਸਰੂਪ ਵਿਗਾੜਣ ਵਾਲਿਆਂ ਨੂੰ ਕਿਵੇਂ ਗੁਰੂ ਪਿਆਰ ਕਰੇਗਾ? ਇਹ ਬਿਲਕੁਲ ਸਹੀ ਹੈ, ਕਿ ਗੁਰੂ ਪਤਿਤ ਪਾਵਨ, ਦਇਆਲੂ ਅਤੇ ਬਖਸ਼ੰਦ ਹੈ ਅਤੇ ਅਸੀਂ ਖਿਨ ਖਿਨ ਭੁਲਣਹਾਰੇ ਹਾਂ। ਜਾਣ ਬੁਝ ਕੇ ਲਾਪਰਵਾਹੀ ਕਰਨੀ, ਅਤੇ ਸਤਿਕਾਰ ਨਾ ਕਰਨਾ ਸਾਡੀ ਆਪਣੀ ਖੋਟੀ ਮਤ ਦਾ ਸਬੂਤ ਹੈ। ਜੇ ਅਸੀਂ ‘ਜਰ’, ‘ਕਰ’ ਆਦਿ ਲਫਜ਼ ਸਹੀ ਬੋਲ ਸਕਦੇ ਹਾਂ, ਤਾਂ ਫਿਰ ਪਹਿਲੇ ਅਖਰ ਦਾ ਉਚਾਰਣ ਇਹਨਾਂ ਸ਼ਬਦਾਂ ਵਿਚੋਂ ਸਮਝ ਲਓ ਕਿਉਂਕਿ ਅਸੀਂ ਪਹਿਲੇ ਅਖਰ ਉਪਰ ਹੀ ਦੁਲੈਂਕੜ ਲਾਕੇ ਬੋਲਦੇ ਹਾਂ।

5. ਕਈ ਲਫਜ਼ ਅਸੀਂ ਨਹੀਂ ਬੋਲਦੇ ਪਰ ਗੁਰਬਾਣੀ ਅੰਦਰ ਕਾਢੀ ਵਾਰ ਆਏ ਹਨ ਸਾਡੇ ਵਿਦਵਾਨਾ ਨੇ ਇਥੇ ਉਲਟਾ ਹੀ ਸ਼ਬਕ ਪੜ੍ਹਾਇਆ ਹੈ, ਜਿਵੇਂ, ਜੀਅ, ਕੀਅ, ਤੀਅ ਆਦਿ। ਇਥੇ ਇਹ ਭਦਰ ਪੁਰਸ਼ ਸਲਾਹ ਦਿੰਦੇ ਹਨ, ਕਿ ‘ਅ’ ਅਖਰ ਦਾ ਉਚਾਰਨ ਕਰਨ ਲਈ ਬਿਹਾਰੀ ਤੇ ਜਿਆਦਾ ਜ਼ੋਰ ਲਾਓ, ਕਿਉਂਕਿ ‘ਅ’ ਆਵਾਜ਼ ਨਹੀਂ ਦਿੰਦਾ। ਉਚਾਰਣ ਕਰਨਾ ਹੈ, ਜੀ, ਕੀ ਅਤੇ ਤੀ। ਇਹ ਭੀ ਸ਼ਬਕ ਬਿਲਕੁਲ ਸਹੀ ਨਹੀਂ ਹੈ। ਅਰਥ, ਅਰਬ, ਅਮਰ ਅਤੇ ਅਤਰ ਆਦਿ ਵਿਚੋਂ ਜਿਵੇਂ ਅ+ਰਥ ਬੋਲਦੇ ਹਾਂ ਉਵੇਂ ਹੀ ਜੀ+ਅ ਬੋਲੇ। ਸਹੀ ਬੋਲੇ, ਸਹੀ ਯਾਦ ਕਰੋ ਅਤੇ ਸਹੀ ਲਿਖੋ। ‘ਲੋਅ’ ਲਫਜ਼ ਵੀ ਗੁਰਬਾਣੀ ਵਿਚ ਵਰਤਿਆ ਗਿਆ ਹੈ ਇਸਦਾ ਹੀ ਉਚਾਰਣ ਕਰਨ ਦੀ ਲੋੜ ਹੈ, ਅਸੀਂ ਲੋ ਨਹੀਂ ਬੋਲਣਾ ਸਗੋਂ ਲੋ+ਅ ਹੀ ਬੋਲਣਾ ਹੈ।

6. ਉ. ਕੁਝ ਸ਼ਬਦ ਹਨ, ਜਿਹਨਾਂ ਸ਼ਬਦਾਂ ਤੇ ਬਿੰਦੀਆਂ ਨਹੀਂ ਲਾਈਆਂ ਗਈਆਂ: ਲਫਜ਼ ਹਨ, ਪਾਪਾ, ਭਗਤਾ, ਗੁਰਾ, ਜੀਆ, ਖੁਸੀਆ, ਪਾਤਿਸਾਹੀਆ, ਮੌਰੀ, ਨੀਦ, ਗਾਈ, ਹਾਥੀ, ਰਾਜਾ, ਨਾਈ, ਸਾਈ ਇਤ ਆਦਿ। ਵਿਦਵਾਨਾਂ ਨੂੰ ਇਸਤਰਾਂ, ਗੁਰੂ ਸਾਹਿਬ ਦਾ ਲਿਖਣਾ ਪਸੰਦ ਨਹੀਂ, ਉਹ ਕਹਿੰਦੇ ਹਨ ਕਿ ਬਿੰਦੀਆਂ ਲਾਉਣੀਆਂ ਜਰੂਰੀ ਹਨ, ਇਸਤਰ੍ਹਾਂ ਅਰਥ ਸਮਝ ਵਿਚ ਨਹੀਂ ਆਉਂਦੇ ਅਤੇ ਅਨਰਥ ਹੋ ਜਾਂਦਾ ਹੈ, ਸਗੋਂ ਹੋਰ ਭੀ ਹਿਰਦੇ ਵੇਦਕ ਕਾਰਵਾਈ ਕਰ ਰਹੇ ਸਨ, ਜਿਵੇਂ ਪੈਸਲਾ ਨਾਲ ਗੁਟਕਿਆਂ ਵਿਚ ਆਪ ਬਿੰਦੀਆਂ ਲਗਵਾ ਰਹੇ ਸਨ, ਅਤੇ ਇਹ ਕਾਰਵਾਈ ਗੁਰਦੁਆਰਿਆਂ ਰਾਹੀਂ ਭੀ ਹੋ ਰਹੀ ਸੀ। ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੇ ਕਾਰਵਾਈ ਰਾਹੀਂ ਥੋੜੀ ਠਲ ਪਈ ਲਗਦੀ ਹੈ। ਹੋ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਜੀ ਸਾਹਿਬ ਵਲੋਂ ਕੋਈ ਹਿਦਾਇਤ ਦਿਤੀ ਗਈ ਹੋਵੇ। ਸ਼੍ਰੂਪ ਉਚਾਰਣ ਵੱਲ, ਪਹਿਲੇ ਨਾਲੋਂ ਜਿਆਦਾ ਖਿਆਲ ਰੱਖਿਆ ਜਾਂਦਾ ਹੈ, ਸਾਨੂੰ ਇਸ ਦੀ ਖੁਸ਼ੀ ਅਤੇ ਤਸੱਲੀ ਹੈ।

6 ਅ. ਗੁਰਬਾਣੀ ਵਿਚ, ਇਕੋ ਸ਼ਬਦ ਨੂੰ ਦੋ ਜਾ ਤਿੰਨ ਤਰ੍ਹਾਂ ਲਿਖਿਆ ਹੈ, ਜਿਵੇਂ: ਗੋਬਿੰਦ, ਗੋਵਿੰਦ, ਗੋਵਿੰਦਿ, ਗੋਬਿੰਦਿ ਅਤੇ ਗੋਵਿਦੁ। ਇਥੇ ਵਿਦਵਾਨ ਕਹਿੰਦੇ ਹਨ ਕਿ ਸਾਨੂੰ ਆਪਣੀ ਮਤਿ ਵਰਤਣੀ ਚਾਹੀਦੀ ਹੈ ਅਤੇ ਹਰ ਹਾਲਤ ਵਿਚ ਗੋਬਿੰਦ ਹੀ ਬੋਲਣਾ ਚਾਹੀਦਾ ਹੈ।

ਇਹ ਰਾਇ ਸਹੀ ਨਹੀਂ ਹੈ।

ਗੁਰਬਾਣੀ, ਅਗਮ ਅਗੋਚਰ ਹੈ ਇਸਦਾ ਪਾਰਵਾਰ ਨਹੀਂ ਪਾਇਆ ਜਾ ਸਕਦਾ, ਦੁਨਿਆਵੀ ਵਿਦਿਆ ਅਧੂਰੀ ਹੈ, ਇਸਦੇ ਗਿਆਨ ਰਾਹੀਂ ਕੁਝ ਭੀ ਨਹੀਂ ਪਾਇਆ ਜਾ ਸਕਦਾ। ਲੋੜ ਹੈ, ਆਪਣੀ ਸਿਖਿਆ ਅਤੇ ਸਿਆਣਪਾਂ ਨੂੰ ਇਕ ਪਾਸੇ ਰੱਖ ਕੇ ਗੁਰ ਪੂਰੇ ਦੀ ਸ਼ਰਨ ਵਿਚ ਜਾਈਏ ਅਤੇ ਕੋਈ ਸਵਾਲ ਨਾ ਕਰੀਏ ਸਗੋਂ ਆਪਣਾ ਆਪ ਗੁਰੂ ਦੇ ਸਨਮੁਖਿ ਭੇਟ ਕਰ ਦੇਈਏ ਤਾਂ ਹੀ ਬਖਸ਼ਿਸ਼ਾਂ ਦੇ ਪਾਤਰ ਬਣ ਸਕਾਂਗ।

ਗੁਰੂ ਸਾਹਿਬ ਨੇ, ਕਿਉਂ ਇਹ ਲਡਜ ਵਰਤੇ ਹਨ, ਜੋ ਅੱਜ ਦੀ ਬੋਲੀ ਅਨੁਸਾਰ, ਜ਼ਰੂਰ ਹੀ ਵੱਖਰੇ ਲਗਦੇ ਹਨ, ਸ਼ਾਇਦ ਦੇਖਣ ਸੁਣਣ ਵਾਲੇ ਨੂੰ ਗਲਤ ਭੀ ਲਗਣ। ਗੁਰੂ ਪਿਆਰਿਓ, ਗੁਰੂ ਦੇ ਅੱਖਰ ਅਤੇ ਬੋਲ ਹੀ ਸੱਚ ਹਨ ਬਾਕੀ ਸਭ ਝੂਠ। ਫੈਸਲਾ ਤੁਸੀਂ ਕਰਨਾਂ ਹੈ ਕਿ ਅਜ ਦੇ ਬੋਲਾਂ ਨੂੰ ਸਹੀ ਮੰਨਣਾ ਹੈ ਕਿ ਗੁਰੂ ਕੇ ਬਚਨਾਂ ਨੂੰ। ਭਲਾ ਤਾਂ, ਤੁਹਾਡਾ ਗੁਰੂ ਕੇ ਬਚਨ ਮੰਨਣ ਵਿਚ ਹੀ ਹੈ।

7. ਕਈ ਵਿਸ਼ੇਸ਼ ਚਿਨ੍ਹ ਜੋ ਗੁਰਬਾਣੀ ਵਿਚ ਅਕਸਰ ਵਰਤੇ ਗਏ ਹਨ, ਪੰਜਾਬੀ ਦੀ ਕਿਸੇ ਕਿਤਾਬ ਵਿਚ ਨਹੀਂ ਪੜ੍ਹਾਏ ਜਾਂਦੇ ਕਿਉਂਕਿ ਇਹ ਅਜ ਦੀ ਬੋਲੀ ਵਿਚੋਂ ਅਲੋਪ ਹੋ ਗਏ ਹਨ। ਪਰ ਇਹਨਾਂ ਦੀ ਜਾਣਕਾਰੀ ਜ਼ਰੂਰੀ ਹੈ, ਜਿਸ ਕਿਸੇ ਨੇ ਭੀ ਗੁਰੂ ਗ੍ਰੰਥ ਸਾਹਿਬ ਤੋਂ ਸਿਖਿਆ ਲੈਣੀ ਹੈ ਅਤੇ ਆਪਣਾ ਜਾਗਤ ਜੋਤਿ, ਪ੍ਰਗਟ ਗੁਰੂ ਸਮਝਣਾ ਹੈ। ਉਹਨਾਂ ਨੂੰ ਜ਼ਰੂਰ ਪਤਾ ਹੋਣਾਂ ਚਾਹੀਦਾ ਹੈ।

ੴ. ਪੈਰਾਂ ਵਿਚ ਵਰਤੇ ਜਾਣ ਵਾਲੇ ਉਦਾਤ ਚਿੰਨ੍ਹ;

{ } ਇਸ ਦਾ ਨਾਮ ਹੈ ਹਲੰਤ, ਇਹ ਸੂਖਮ ਜਿਹੀ ‘ਹ’ ਦੀ ਆਵਾਜ਼ ਦਿੰਦੇ ਹਨ ।

ਗੁਣ ਰਾਸਿ ਬਣਿ ਪਲੈ ਆਨੀ॥ ਪੰਨਾਂ 372

ਅ. { } ‘ਹ’ ਇਹ ਅੱਖਰ ਅਧੇ ਹ ਵਾਂਗਰ ਬੋਲਦਾ ਹੈ।

ਮਾਣਯੋਗ ਵਿਦਵਾਨ ਸਲਾਹ ਦਿੰਦੇ ਹਨ ਕਿ ਇਹ ਪਾਠਕ ਨੇ ਸਮਝਣਾ ਹੈ ਕਿ ਕਿਥੇ ਪੈਰ ਵਿਚ ‘ਹ’ ਲਗਾਉਣਾ ਹੈ ਅਤੇ ਕਿਥੇ ਨਹੀਂ ਲਗਾਉਣਾ। ਇਥੇ ਕੋਈ ਪਰਵਾਹ ਨਹੀਂ ਕਿ ਕਿਥੇ ਗੁਰਬਾਣੀ ਵਿਚ ਪੈਰ ਵਿਚ ‘ਹ’ ਲਗਿਆ ਹੈ ਤੇ ਕਿਥੇ ਨਹੀਂ ਲਗਿਆ।

ਅਸੀਂ ਇਸ ਸਲਾਹ ਦੀ ਘੋਰ ਨਿੰਦਾ ਕਰਦੇ ਹਾਂ ਅਤੇ ਇਕ ਅਪਰਾਧ ਜਨਕ ਕਾਰਵਾਈ ਸਮਝਦੇ ਹਾਂ। ਜਿਵੇਂ;

ਤੀਰਬਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥

ਇਥੇ ਨਾਵਾ ਅਤੇ ਨਾਇ ਵਿਚ ‘ਹ’ ਨਹੀਂ ਵਰਤਿਆ ਗਿਆ ਇਹ ਕਹਿ ਰਹੇ ਹਨ ਕਿ ਆਪ ਨੇ ‘ਹ’ ਲਾਕੇ ਪੜ੍ਹਣਾ ਹੈ।

ਈ. { } ਇਸ ਦਾ ਨਾਮ ਹੈ ਯਕਸ਼ ਚਿੰਨ੍ਹ। ਇਹ ਅੱਧੇ ਯਕੇ ਦਾ ਉਚਾਰਣ ਦਾ ਕੰਮ ਦਿੰਦਾ ਹੈ। ਗੁਰਬਾਣੀ ਵਿਚ ਇਹ ਇਵੇਂ ਆਇਆ ਹੈ;

ਆਤਮ ਰਖਾ ਗੋਪਾਲ ਸੁਆਮੀ ਧਨ ਚਰਣ ਰਖਾ ਜਗਦੀਸ਼ਰਹ॥ ਪੰਨਾਂ: 1358

ਸ. ਵਿਸਰਗਾਂ{:} ਇਹ ਸੰਸਕ੍ਰਿਤ ਹਿੰਦੀ ਵਰਨ ਮਾਲਾ ਦਾ ਅੱਖਰ ਹੈ ਜੋ ਅਧੇ ‘ਹ’ ਵਾਂਗਰ ਹੀ ਪੜ੍ਹਿਆ ਜਾਂਦਾ ਹੈ।

ਹੋਯੋ ਹੈ ਹੋਵੰਤੇ ਹਰਣ ਭਰਣ ਸੰਪੂਰਣਾ॥ ਪੰਨਾਂ 1361

ਉਚਾਰਣ ਕਰਨਾਂ ਹੈ ‘ਸੰਪੂਰਣਹਿ’।

8. ਗੁਰਬਾਣੀ ਦੀ ਲਿਖਤ ਵਿਚ ਕਿਧਰੇ ਭੀ ਅਪਕ ਦਾ ਪ੍ਰਯੋਗ ਨਹੀਂ ਕੀਤਾ ਗਿਆ। ਪਰ ਵਿਦਵਾਨ ਸਲਾਹ ਦੇ ਰਹੇ ਹਨ ਕਿ ਜੇ ਅਸੀਂ ਲੋੜੀਈਆਂ ਥਾਂਵਾਂ ਤੇ ਅਪਕ { } ਨਾ ਵਰਤੇ ਤਾਂ ਉਚਾਰਣ ਅਸੂਧ ਹੋ ਜਾਵੇਗਾ ਅਤੇ ਅਰਥ ਭੀ ਗਲਤ ਹੋ ਜਾਣਗੇ। ਅਸੀਂ ਇਸ ਦੇ ਖਿਲਾਫ ਹਾਂ, ਸਾਨੂੰ ਗੁਰਬਾਣੀ ਦਾ ਸਰੂਪ ਵਿਗਾੜਣ ਦਾ ਬਿਲਕੁਲ ਅਧਿਕਾਰ ਨਹੀਂ ਹੈ। ਸੋ ਜੋ ਇਹ ਸਲਾਹ ਦਿੰਦੇ ਹਨ, ਅਸੀਂ ਸਹੀ ਨਹੀਂ ਮੰਨਦੇ। ਪਰ ਸੁਕਰ ਹੈ, ਇਹ ਕਹਿੰਦੇ ਹਨ ਕਿ ਲਿਖਣਾ ਉਸੇਤਰੁਂ ਹੈ ਜਿਵੇਂ ਗੁਰਬਾਣੀ ਅੰਦਰ ਦਰਜ ਹੈ। ਪਰ

ਪਰਚਾਰ ਦਾ ਅਸਰ ਇਹ ਹੈ ਕਿ ਆਮ ਕਈ ਵਾਰ ਵਿਆਹਾਂ ਸ਼ਾਦੀਆਂ ਦੇ ਕਾਰਡਾਂ ਉਪਰ ਅਤੇ ਕਈ ਵਾਰ ਟਰੱਕਾਂ ਅਤੇ ਕਾਰਾਂ ਦੇ ਸ਼ੀਸ਼ਿਆਂ ਦੇ ਉਪਰ ਗੁਰਬਾਣੀ ਦੀ ਲਿਖਤ ਵਿਚ ਅੱਧਕਾਂ ਲਗੀਆਂ ਦੇਖ ਸਕਦੇ ਹੋ। ਕਈ ਥਾਂਵਾਂ ਤੇ ਗੁਰਦੁਆਰਿਆਂ ਦੇ ਅੰਦਰ ਭੀ ਅੱਧਕਾਂ ਦਾ ਪ੍ਰਯੋਗ ਕੀਤਾ ਦੇਖ ਸਕਦੇ ਹੋ। ਇਹਨਾਂ ਨੂੰ ਸਮਝਾਉਣ ਬੁਝਾਉਣ ਵਾਸਤੇ ਕੋਈ ਡੰਡ ਜਾਂ ਸਜਾ ਨਿਯਮਤ ਹੋਣੀ ਚਾਹੀਦੀ ਹੈ, ਤਾਂ ਜੋ ਅਗੇ ਲਿਖਣ ਵਾਲੇ ਅਤੇ ਲਿਖਾਉਣ ਵਾਲੇ ਖਿਆਲ ਕਰਨ।

9. ਗੁਰਬਾਣੀ ਦੇ ਸੁਭ ਅਤੇ ਅਟਲ ਬਚਨ ਹਨ ਜੋ ਬਦਲੇ ਨਹੀਂ ਜਾ ਸਕਦੇ। ਪਰ ਸਾਡੀ ਮਤ ਇਨ੍ਹੀਂ ਭਰਸ਼ਟ ਹੋ ਗਈ ਹੈ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੇਟ ਕਰਨ ਵਾਲੇ ਰੁਮਾਲਿਆਂ ਦੇ ਉਪਰ ਅਤੇ ਗੁਰਦੁਆਰਿਆਂ ਅੰਦਰ ਮੀਨਾਕਸ਼ੀ ਕਰਵਾ ਕੇ ਗੁਰਬਾਣੀ ਅਸੁਧ ਲਿਖੀ ਜਾਂਦੀ ਹੈ। ਸਾਰੇ ਗੁਰੂ ਗੁਰੂ ਗ੍ਰੰਥ ਸਾਹਿਬ ਵਿਚ ‘ਸਤਿਨਾਮੁ’ ਸਬਦ ਕਈ ਵਾਰ ਵਰਤਿਆ ਗਿਆ ਹੈ। ਕਿਧਰੇ ਭੀ ‘ਸਤਿਨਾਮ’ ਨਹੀਂ ਲਿਖਿਆ ਗਿਆ। ਇਹ ਪਵਿੱਤਰ ਸਬਦ, ਅਕਸਰ ਗਲਤ ਲਿਖਿਆ ‘ਸਤਿਨਾਮ’ ਦੇਖ ਸਕਦੇ ਹੋ, ਇਸ ਸਬਦ ਵਿਚ ‘ਮ’ ਬਲੇ ਅੰਕੜ ਨਹੀਂ ਵਰਤਿਆ ਜਾਂਦਾ। ਗਲਤ ਗੁਰਬਾਣੀ ਦੀ ਲਿਖਤ ਗੁਰਦੁਆਰਿਆਂ ਰਾਹੀਂ ਡਾਪੇ ਗਏ ਇਸਤਿਹਾਰਾਂ ਵਿਚ ਭੀ ਦੇਖ ਸਕਦੇ ਹੋ। ਇਸ ਬਾਰੇ ਸਾਨੂੰ ਡੰਡ ਆਦਿ ਰਖਣੇ ਪੈਣਗੇ ਤਾਂ ਜੋ ਡਾਪਣ ਵਾਲੀ ਪ੍ਰੈਸ, ਗੁਰਦੁਆਰੇ ਦੇ ਪ੍ਰਬੰਧਕ ਅਤੇ ਘਰ ਵਾਲੇ ਦੋਸ਼ੀ ਕਰਾਰ ਦਿਤੇ ਜਾਣ।

10. ਦੋ-ਮਾਤਰੇ ਅੱਖਰਾਂ ਵਾਲੇ ਸਬਦ ਦੀ ਵਰਤੋਂ ਦਾ ਅਨੋਖਾ ਢੰਗ; ਜਿਵੇਂ: ਜੁਆਨੀ, ਅਨਦਿਨੋ, ਤੁਹੀ, ਸੋਹੇਲਾ, ਲੋਭਾਨੁ, ਜਹਾਨੋ, ਸੋਹਾਗਣਿ, ਗੁਬਿੰਦ ਇਹ ਸਾਰੇ ਸਬਦ ਬਿਨਾਂ ਦੋ ਮਾਤਰਾ ਦੇ ਭੀ ਗੁਰਬਾਣੀ ਅੰਦਰ ਵਰਤੇ ਗਏ ਹਨ, ਕਿਹੜੀ ਖਾਸ ਜਰੂਰਤ ਸੀ ਇਸਤਰ੍ਹਾਂ ਲਿਖਣ ਦੀ, ਇਸਦਾ ਸਾਡੇ ਪਾਸ ਕੋਈ ਜਵਾਬ ਨਹੀਂ। ਅਜ ਸਾਡੀ ਸਮਝ ਵਿਚ ਨਹੀਂ ਆ ਰਿਹਾ ਤਾਂ ਕੀ ਅਸੀਂ ਇਹ ਕਹੀਏ ਇਸਤਰ੍ਹਾਂ ਛਾਪਣ ਦੀ ਕੋਈ ਜਰੂਰਤ ਨਹੀਂ, ਕਿਉਂਕਿ ਸਾਨੂੰ ਅਰਥਾਂ ਵਿਚ ਭੀ ਕੋਈ ਫਰਕ ਨਹੀਂ ਮਿਲਦਾ, ਤੇ ਅਸੀਂ ਲਾ ਪਰਵਾਹ ਹੋ ਜਾਈਏ। ਇਹ ਕਾਰਵਾਈ ਅਤਿ ਨਿੰਦਣਯੋਗ ਹੋਵੇਗੀ।

ਦਾਸ ਦਾ, ਇਕ ਸੁਣਾਵ ਹੈ, ਜੇ ਸੰਗਤਾ ਨੂੰ ਪਰਵਾਣ ਹੋਵੇ, ਉਹ ਇਹ ਹੈ ਕਿ ਇਹ ਦੋਵੇਂ ਸਰੂਪ ਬਰਕਰਾਰ ਤਾਂ ਰਖਣੇ ਚਾਹੀਦੇ ਹੀ ਹਨ, ਇਹ ਇਸਤਰ੍ਹਾ ਕੀਤਾ ਜਾ ਸਕਦਾ ਹੈ, ਕਿਉਂਕਿ, ਸਾਰੀ ਗੁਰਬਾਣੀ ਰਾਗਾਂ ਵਿਚ ਹੈ, ਇਸ ਲਈ ਗਾਉਣ ਲਗਿਆਂ ਹੋੜਾ ਬੋਲਿਆ ਜਾਵੇ ਅਤੇ ਪੜ੍ਹਨ ਲਗਿਆਂ ਅੰਕੜ ਬੋਲਿਆ ਜਾਵੇ, ਅੰਕੜ ਦਾ ਉਚਾਰਣ ਗਾਉਣ ਲਗਿਆਂ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ।

ਕਾਵਿ ਰੂਪ ਅਤੇ ਮੂਲ ਰੂਪ ਵਿਚ ਭੀ ਫਰਕ ਹੋ ਸਕਦਾ ਹੈ, ਸੋ ਅਸੀਂ ਦੋਵੇਂ ਸਰੂਪ ਵਰਤ ਸਕਦੇ ਹਾਂ। ਨਿਸਚੈ ਤੌਰ ਤੇ ਇਕੋ ਅਖਰ ਤੇ ਹੋੜਾ ਅਤੇ ਅੰਕੜ ਨਹੀਂ ਬੋਲੇ ਜਾ ਸਕਦੇ। ਪਰ ਇਹ ਇਕ ਵਿਲੱਖਣਤਾ ਹੈ, ਜੋ ਕੁਝ ਦੱਸ ਰਹੀ ਹੈ ਪਰ ਸਾਡੀ ਮਤ ਵਿਚ ਨਹੀਂ ਆ ਰਹੀ।

11. ਥੱਲੇ ਦਿਤੇ ਸਾਰੇ ਲਫਜ ਬੋਲਣੇ ਕਾਫੀ ਮੁਸ਼ਕਲ ਹਨ। ਅੱਜ ਤੁਸੀਂ ਕਿਸੇ ਭੀ ਵਿਦਵਾਨ ਦੇ ਰਾਹੀਂ ਭੀ ਥੱਲੇ ਗਏ ਇਹਨਾਂ ਸਬਦਾਂ ਵਿਚ ਕਮੀ ਮਹਿਸੂਸ ਕਰੋਗੇ। ਇਹਨਾਂ ਪਵਿੱਤਰ ਅੰਗਾ ਨੂੰ ਥੋੜਾ ਸਮਾਂ ਜਿਆਦਾ ਚਾਹੀਦਾ ਹੈ, ਬਾਰ ਬਾਰ ਬੋਲਕੇ ਆਪ ਹੀ ਸੁਣੋ।

ਉ. ਕਰੇਇ, ਮਾਣੇਇ, ਦੇਹਿ, ਓਹੁ, ਮਾਰੇਹਿ

ਅ. ਚਲਾਇਹਿ, ਲਾਇਹਿ, ਧਿਆਵਹਿ, ਜਾਣਾਇਹਿ, ਸੁਣਾਇਹਿ

ਈ. ਬੁਝਾਵਹੇ, ਧਿਆਵਹੇ, ਪਾਵਹੇ, ਚਲਾਵਹੇ, ਗਾਵਹੇ

ਸ. ਵਖਾਣਏ, ਪਹੁਚਾਵਏ, ਵਿਆਪਏ

ਗ. ਜਪਿਹੁ, ਪੀਵਹੁ, ਗਾਵਹੁ, ਆਵਹੁ, ਸੁਣਹੁ, ਰਾਖਹੁ, ਮਨੁ, ਜਪੁ, ਅੰਮ੍ਰਿਤੁ, ਪੁਰਖੁ, ਰਾਖੁ, ਰਾਹੁ, ਵੇਪਰਵਾਹੁ, ਬੋਲਣੁ

ਘ. ਆਦਿ, ਜੁਗਾਦਿ, ਮੁਰਤਿ, ਗਾਵਹਿ, ਆਖਹਿ, ਵੇਖਹਿ ਗਾਵਨਿ,ਜਿਨਿ, ਵਿਚਿ, ਫਿਰਿ, ਬਿਧਿ, ਮਿਲਿ, ਭਾਵਨਿ, ਬੀਜਿ,ਪਰਮੇਸਰਿ, ਜੀਤਿ,ਪਰਤੀਤਿ,ਮਨਿ, ਗੁਰਿ, ਹਰਿ, ਕਰਿ, ਰਾਖਿ, ਜਾਪਿ, ਸੁਣਿ, ਚੁਣਿ।

ਕ. ਡਤੀਹ, ਚਉਰਾਸੀਹ

ਕੁਝ ਕਮੀਆਂ ਬੋਲਣ ਵਿਚ:

{1} ਇਹਨਾਂ ਵਿਚ ਜਿਥੇ ਜਿਥੇ 'ਹ' ਆਇਆ ਹੈ, ਕੋਈ ਸਹੀ ਨਹੀਂ ਬੋਲਦਾ, ਜਿਥੇ ਅੰਕੜ ਨਾਲ ਲਗਾਇਆ ਹੈਂ: 'ਰਾਹੁ' ਅਸੀਂ ਬੋਲਣਾ ਹੈ 'ਰਾਹੇ' ਜੇ ਇਹੋ ਅਸੂਲ ਵਰਤਣਾ ਹੈ ਤਾਂ 'ਰਾਸੁ, ਨੂੰ ਰਾਸੋ ਕਿਉਂ ਨਹੀਂ ਬੋਲਦੇ। ਇਸੇ ਤਰ੍ਹਾਂ, ਗਾਵਹੁ ਨੂੰ ਗਾਵੇ, ਆਵਹੁ ਨੂੰ ਆਵੇ, ਰਾਖਹੁ ਨੂੰ ਰਾਖੇ ਬੋਲਦੇ ਹਾਂ।

ਅਫਸੋਸ ਦੀ ਗਲ ਹੈ, ਕਿ ਪਾਵਨ ਪਵਿੱਤਰ ਸਬਦ ਦੇ ਸਰੂਪ ਨੂੰ ਵਿਗਾੜ ਕੇ ਗਾਇਆ, ਬੋਲਿਆ ਅਤੇ ਸੁਣਿਆ ਜਾ ਰਿਹਾ ਹੈ:

ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥ ਪੰਨਾ: 415

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥

ਅਸੀਂ ਬੋਲਦੇ ਹਾਂ, 'ਵਾਹੇ ਵਾਹੇ'। ਇਸਤਰ੍ਹਾਂ ਗਲਤ ਗਾਇਆ ਹੋਇਆ, ਸੀ ਢੀ ਅਤੇ ਕੈਸੈਟ ਅੰਦਰ ਰਿਕਾਰਡ ਕੀਤਾ ਗਿਆ ਹੈ ਅਤੇ ਸਾਰੀ ਸੰਗਤ ਵਿਚ ਗਲਤ ਪਰਚਾਰ ਹੋ ਰਿਹਾ ਹੈ। ਤਕਰੀਬਨ ਸਾਰੇ ਗ੍ਰੰਥੀ, ਰਾਗੀ ਸਾਹਿਬਾਨ ਇਸ ਨੂੰ ਵਾਹੇ ਵਾਹੇ ਹੀ ਬੋਲਦੇ ਹਨ, ਇਹ ਘੌਰ ਪਾਪ ਹੈ।

ਕੋਈ ਸੁਣੇਗਾ ਸਾਡੀ ਨਿਮਾਣੀ ਜਿਹੀ ਪੁਕਾਰ ਨੂੰ ਅਤੇ ਇਸ ਗਲਤੀ ਨੂੰ ਸੁਧਾਰਨ ਲਈ ਇਹਨਾਂ ਦੇ ਨਿਰਮਾਤਾ ਨੂੰ ਡਾਂਟ ਜਾ ਪ੍ਰੇਰ ਸਕੇਗਾ?

ਗਲਤ ਬੋਲਣ ਦਾ ਅਸਰ ਤੁਸੀਂ ਸਾਫ, ਜਾਣ ਅਤੇ ਸਮਝ ਸਕਦੇ ਹੋ। ਅੰਗਰੇਜ਼ੀ ਵਿਚ ਲਿਖਿਆ ਹੋਇਆ, ਕੈਸੈਟ ਨਿਰਮਾਤਾ ਦੁਆਰਾ ਛਾਪਿਆ ਤੁਸੀਂ ਟੀ ਵੀ ਤੇ ਦੇਖ ਸਕਦੇ ਹੋ। ਸੁਕਰ ਹੈ ਪੰਜਾਬੀ ਵਿਚ ਅਜੇ ਲਿਖਿਆ ਨਹੀਂ ਗਿਆ।

ਵਾਹੁ ਵਾਹੁ ਨੂੰ ਵਾਹੇ ਵਾਹੇ, ਲਿਖਿਆ ਹੋਇਆ ਕਈਆਂ ਨੇ ਦੇਖਿਆ ਹੋਏਗਾ।

{2} ਜਿਥੇ 'ਹ' ਅਖਰ ਤੇ ਸਿਹਾਰੀ ਵਰਤੀ ਗਈ ਹੈ ਜਿਵੇਂ 'ਰਾਹਿ' ਅਸੀਂ ਬੋਲਣਾ ਹੈ 'ਰਾਹੇ,।

ਜਾਂ ਫਿਰ ਬੋਲਣ ਦੀ ਲੋੜ ਹੀ ਨਹੀਂ, ਜਿਵੇਂ ਗਾਵਹਿ ਨੂੰ ਗਾਵੇ, ਵੇਖਹਿ ਨੂੰ ਵੇਖੈ ਬੋਲਦੇ ਹਾਂ।

ਜਿਥੇ ' ਹ ' ਅਖਰ ਸਬਦ ਦੇ ਆਖਿਰ ਵਿਚ ਹੈ, ਇਹ ਭੀ ਬੋਲਣਾ ਅਉਖਾ ਹੈ, ਇਸ ਲਈ ਭੀ ਇਸਨੂੰ ਵਖਰੇ ਕਰਕੇ ਹੀ ਬੋਲਣਾ ਪਵੇਗਾ।

ਜਿਵੇਂ; ਡਤੀਹ ਬੋਲਣਾ ਹੋਵੇ ਤਾਂ ਪਹਿਲੇ ਬੋਲੋ 'ਛਤੀ' ਫਿਰ 'ਹ' ਜਾਂ 'ਛਤੀ+ਹ।

'ਹ' ਅਖਰ ਨੂੰ ਸਿਹਾਰੀ ਅਤੇ ਅੰਕੜ ਦੇ ਉਚਾਰਣ ਦੀ ਕਾਫੀ ਪਰੇਸ਼ਾਨੀ ਹੁੰਦੀ ਹੈ, ਇਸ ਨੂੰ ਬੋਲਣ ਲਈ ਕੁਝ ਸੁਝਾਵ:

ਆਪ 'ਹ'ਅਖਰ ਨੂੰ ਬਦਲ ਕੇ ਉਚਾਰਣ ਦੀ ਕੋਸ਼ਿਸ਼ ਕਰੋ, ਆਪ ਜਰੂਰ ਹੀ ਸਹੀ ਬੋਲ ਸਕੋਗੇ। ਕਾਰਣ ਇਹ ਹੈ ਅਸੀਂ ਸ਼ੁਰੂ ਤੋਂ ਇਸ ਦੇ ਬੋਲਣ ਬਾਰੇ ਲਾਪਰਵਾਹੀ ਵਰਤੀ ਹੈ। ਕਾਰਣ ਤਾਂ ਇਹ ਭੀ ਹੈ, ਕੌਣ ਦਸੇਗਾ ਕਿ ਸਹੀ ਉਚਾਰਣ ਕਿਵੇਂ ਕਰਨਾ ਹੈ, ਕਿਉਂਕਿ ਸਾਰੇ ਹੀ ਗਲਤ ਬੋਲਦੇ ਹਨ, ਅਤੇ ਇਸ ਗਲਤੀ ਦਾ ਅਹਿਸਾਸ ਭੀ ਨਹੀਂ ਹੈ।

ਜਿਵੇਂ, ਰਾਹਿ ਬੋਲਣਾ ਹੈ ਤਾਂ 'ਹਿ' ਨੂੰ ਕਿਸੇ ਹੋਰ ਅਖਰ ਨਾਲ ਬਦਲ ਕੇ ਬੋਲੋ ਜਿਵੇਂ 'ਥਿ', ਇਸਨੂੰ ਆਪਾਂ ਕਦੇ ਭੀ ਰਾਖੇ ਨਹੀਂ ਬੋਲਾਂਗੇ। ਸੋ ਸਹੀ ਉਚਾਰਣ ਕਰਨ ਦਾ ਤਰੀਕਾ ਆ ਜਾਵੇਗਾ ਅਤੇ ਗਲਤੀ ਦਾ ਪਤਾ ਲਗ ਜਾਵੇਗਾ।

ਇਸੇ ਤਰ੍ਹਾਂ ਹੀ ਜੇ ਆਪਨੇ ‘ਰਾਹੁ’ ਬੋਲਣਾ ਹੈ ਤਾਂ ਆਪ ‘ਹੁ’ ਨੂੰ ਕਿਸੇ ਹੋਰ ਅਖਰ ਨਾਲ ਬਦਲ ਦਿਓ, ਜਿਵੇਂ ‘ਤੁ’ । ਆਪ ਬਦਲ ਕੇ ਕਦੇ ਭੀ ਰਾਤੇ ਨਹੀਂ ਬੋਲ ਸਕਦੇ। ਅਤੇ ਇਸੇ ਤਰਜ ਤੁਸੀਂ ਰਾਹੁ ਭੀ ਸਹੀ ਬੋਲ ਸਕੋਗੇ।

ਮੇਰੀ ਹੋਰ ਰਾਇ ਹੈ ਕਿ ਜੇ ਆਪਾਂ ‘ਹ’ ਅਖਰ ਨਾਲ ਸਿਹਾਰੀ ਅਤੇ ਔਂਕੜ ਗਲਤ ਹੀ ਬੋਲਣੀ ਹੈ, ਤਾਂ ਇਹ ਸੁਹਣਾ ਲਗੇਗਾ ਕਿ ਆਪ ਸਮਝੋ ਕਿ ‘ਹ’ ਨੂੰ ਕੋਈ ਮਾਤਰਾ ਨਹੀਂ ਲਗਾਈ ਗਈ, ਅਤੇ ਬੋਲਣ ਦੀ ਜਰੂਰਤ ਹੀ ਨਹੀਂ ਹੈ।

{3} ਜਿਥੇ ‘ਹ’ ਅਖਰ ਨਾਲ ਲਾਂ ਲਗਾਈ ਗਈ ਹੈ, ਉਥੇ ਭੀ ਅਸੀਂ ਬੋਲਦੇ ਗਲਤ ਬੋਲਦੇ ਹਾਂ: ਪਾਵਹੇ ਨੂੰ ਪਾਵੇ, ਚਲਾਵਹੇ ਨੂੰ ਚਲਾਵੇ ਆਦਿ।

{4} ਜਿਥੇ ਕੋਈ ਲਗਾ ਮਾਤਰ ਨਹੀਂ ਵਰਤੀ ਗਈ, ‘ਹਹ’ ਅਸੀਂ ਬੋਲਣਾ ਹੀ ਪਸੰਦ ਨਹੀਂ ਕਰਦੇ।

{5} ਇਸਤਰਾਂ ਹੀ ਹਰ ਰੋਜ਼ ਆਨੰਦ ਸਾਹਿਬ ਦੀ ਬਾਣੀ ਸਵੇਰੇ ਸ਼ਾਮ ਪੜ੍ਹੀ ਜਾਂਦੀ ਹੈ, ਇਸ ਵਿਚ ਨੇਮ ਨਾਲ ਹਰ ਕੋਈ ਗਲਤ ਪੜ੍ਹਦਾ ਹੈ, ‘ਦੇਹਿ’ ਅਤੇ ‘ਨਾਹੀ’। ਅਸੀਂ ਪੜ੍ਹਦੇ ਅਤੇ ਸੁਣਦੇ ਹਾਂ, ‘ਦੇਵੇ’ ਅਤੇ ‘ਨਹੀ’। ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਸਤਿਕਾਰ ਨਾਲ ਸਹੀ ਪੜ੍ਹਨ ਬਾਰੇ ਜਰੂਰ ਦਸੋ, ਇਹ ਬਹੁਤ ਵਡਾ ਪੁੰਨ ਹੈ।

ਵਿਚਾਰ ਕਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ‘ਹ’ ਅਖਰ ਦੀ ਵਰਤੋਂ ਗੁਰਬਾਣੀ ਵਿਚ ਕੁਝ ਜਿਆਦਾ ਹੀ ਵਰਤੀ ਹੈ। ‘ਹ’ ਇਹ ਬੋਲਕੇ ਸ਼ਾਇਦ ਗੁਰਬਾਣੀ ਧੁਰ ਹਿਰਦੇ ਤਕ ਪਹੁੰਚਦੀ ਹੈ। ਪਰ ਸੱਚ ਇਹ ਭੀ ਹੈ ਸਾਡੀ ‘ਹ’ ਅਖਰ ਦੀ ਉਤਨੀ ਹੀ ਵੱਧ ਬੇਕਦਰੀ ਹੈ।

{6} ਆਮ ਤੌਰ ਤੇ ਅਸੀਂ, ਸਿਹਾਰੀ ਜਦ ਪਹਿਲੇ ਅਖਰ ਤੋਂ ਬਾਅਦ ਵਰਤੀ ਗਈ ਹੈ ਬੋਲਦੇ ਹੀ ਨਹੀਂ ਅਤੇ ਨਾ ਹੀ ਕਦੇ ਕਮੀਂ ਮਹਿਸੂਸ ਕਰਦੇ ਹਾਂ। ਗੁਰਬਾਣੀ ਅੰਦਰ ਸਿਹਾਰੀ ਦਾ ਪ੍ਰਯੋਗ ਬਹੁਤ ਵਾਰ ਕੀਤਾ ਗਿਆ ਹੈ ਅਤੇ ਇਸਦਾ ਉਚਾਰਣ ਅਸੀਂ ਕਰਦੇ ਹੀ ਨਹੀਂ ਹਾਂ।

ਜਿਵੇਂ: ਆਦਿ, ਜੁਗਾਦਿ ਗੁਰਿ, ਮੂਰਤਿ, ਬੀਜਿ, ਸੁਣਿ, ਚੁਨਿ, ਪਰਤੀਤਿ, ਫਿਰਿ, ਬਿਧਿ

{7} ਬਹੁਤ ਵਾਰ ਅਸੀਂ, ਜਦ ਸਿਹਾਰੀ ਜਾਂ ਔਂਕੜ ਦੂਸਰੇ ਅਖਰ ਜਾਂ ਇਸਦੇ ਬਾਅਦ ਕਿਸੇ ਹੋਰ ਅਖਰ ਨਾਲ ਲਗਾਈ ਜਾਵੇ ਤਾਂ ਨਹੀਂ ਬੋਲਦੇ, ਜੇ ਨਹੀਂ ਬੋਲਾਂਗੇ ਜਿੰਦਗੀ ਭਰ ਕਦੇ ਭੀ ਯਾਦ ਨਹੀਂ ਕਰ ਸਕਾਂਗੇ ਅਤੇ ਨਾਂ ਹੀ ਹਿਰਦੇ ਵਿਚ ਵਸਾ ਸਕਾਂਗੇ:

ਫਰਮਾਨ ਹੈ ਕਿ:

ਨਾਮੁ ਅਉਖਧੁ ਜਿਹ ਰਿਦੈ ਹਿਤਾਵੈ ਤਾਹਿ ਰੋਗੁ ਸੁਪਨੈ ਨਹੀ ਆਵੈ॥

ਜੇ ਗੁਰਬਾਣੀ ਦੇ ਸਰੂਪ ਨਾਲ ਪਿਆਰ ਨਹੀਂ, ਤਾਂ ਰਿਦੈ ਵਿਚ ਕਦੀ ਭੀ ਵਸ ਨਹੀ ਸਕੇਗੀ, ਅਤੇ ਅਸੀਂ ਦੇਹ ਅਰੋਗਤਾ ਨਹੀਂ ਪਾ ਸਕਾਂਗੇ।

ਜਿਵੇਂ: ਹੀ ਸਚੁ, ਜਪੁ, ਗਰੁ, ਤਨੁ, ਮਨੁ, ਸੀਤਲੁ, ਡਰੁ, ਦੁਖੁ, ਸੁਖੁ ਆਦਿ ਵਿਚ।

7. ਵਿਦਵਾਨਾਂ ਨੇ ਸਮਝਾਇਆ ਹੈ, “ਕਿ ਗੁਰਬਾਣੀ ਦੇ ਵਿਆਕਰਣ ਅਨੁਸਾਰ ਕਈ ਵਿਸ਼ੇਸ਼ ਥਾਂਵਾ ਤੇ ਸਿਹਾਰੀਆਂ ਅਤੇ ਔਂਕੜ ਅਰਥ ਸਮਝਣ ਵਾਸਤੇ ਹਨ ਇਹਨਾਂ ਦਾ ਉਚਾਰਣ ਕਰਨ ਨਾਲ ਕੋਈ ਸਬੰਧ ਨਹੀਂ। ਕਿਉਂਕਿ ਗੁਰੂ ਸਾਹਿਬ ਨੇ ਇਹ ਚਿੰਨ੍ਹ ਉਚਾਰਣ ਕਰਨ ਵਾਸਤੇ ਨਹੀਂ ਲਗਾਏ“

ਇਸ ਤੋਂ ਪੁੱਠੀ ਮੱਤ ਦੀ ਮੇਰੇ ਪਾਸ ਉਦਾਹਰਣ ਨਹੀਂ ਹੈ ਅਤੇ ਇਹ ਘੋਰ ਪਾਪ ਕਰ ਰਹੇ ਹਨ। ਇਸਦਾ ਸਿੱਧਾ ਨਤੀਜਾ ਇਹ ਨਿਕਲਿਆ ਕਿ’ ਭਾਨੂੰ ਪਰਤਾਪ’ ਨਾਮੀਂ ਵਿਅਕਤੀ ਨੇ ਉਹ ਬਾਣੀ ਛਾਪੀ ਜਿਸ ਵਿਚ ਸਿਹਾਰੀਆਂ ਅਤੇ ਔਂਕੜ ਲਗਾਏ ਹੀ ਨਹੀਂ ਗਏ ਸਨ। ਇਸੇ ਪਰਚਾਰ ਸਦਕੇ, ਗੁਰਦੁਆਰਿਆਂ ਵਿਚ, ਮਹਾਰਾਜ ਦੇ ਸਰੂਪ ਵਿਚ ਭੀ ਸਿਹਾਰੀਆਂ ਔਂਕੜਾਂ ਨੂੰ ਮੇਟਣ ਦੀ ਕੋਸ਼ਿਸ਼ ਕੀਤੀ ਗਈ ਸੀ।

ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਗੁਰਬਾਣੀ ਦੇ ਅਗਮ ਹੋਣ ਦੀ ਸੋਝੀ ਹੋ ਜਾਵੇ ਤਾਂ ਇਹ ਕਈਆਂ ਦਾ ਭਲਾ ਕਰ ਸਕਦੇ ਹਨ।

{8} ਆਮ ਤੌਰ ਤੇ ਅਸੀਂ ਜਿਹੜੇ ਸਬਦਾਂ ਵਿਚ ਪਹਿਲੇ ਅਖਰ ਨੂੰ ਔਂਕੜ ਹੈ ਅਤੇ ਅਗਲੇ ਅਖਰ ਨਾਲ ਸਿਹਾਰੀ ਹੈ ਅਸੀਂ ਸਿਹਾਰੀ ਬੋਲਦੇ ਹੀ ਨਹੀਂ ਹਾਂ।

ਜਿਵੇ; ਸੁਣਿ, ਮੁਨਿ, ਚੁਣਿ, ਗੁਣਿ

\* ਉਪਰ ਵਾਲੇ ਸਾਰੇ ਸਬਦਾਂ ਵਿਚ ਸਿਹਾਰੀਆਂ ਅਤੇ ਔਂਕੜਾ ਦਾ ਪ੍ਰਯੋਗ ਹੈ ਅਤੇ ਇਹਨਾਂ ਨੂੰ ਉਚਾਰਣ ਕਰਨਾਂ ਆਸਾਨ ਨਹੀਂ ਹੈ, ਇਸੇ ਲਈ ਇਹ ਵਿਧੀ, ਸਹੀ ਉਚਾਰਣ ਕਰ ਸਕਣ ਲਈ ਬਣਾਈ ਗਈ ਹੈ।

ਸਿਹਾਰੀਆਂ ਅਤੇ ਔਂਕੜ ਬੋਲਣ ਦੀ ਸਰਲ ਵਿਧੀ;

ਉ-1, ਹਰ ਇਕ ਸਬਦ ਦੇ ਪਹਿਲੇ ਅੱਖਰ ਤੋਂ ਬਾਅਦ, ਜਿਹਨਾਂ ਅੱਖਰਾਂ ਤੇ ਸਿਹਾਰੀਆ ਦਾ ਪ੍ਰਯੋਗ ਕੀਤਾ ਗਿਆ ਹੈ ਉਹਨਾਂ ਨੂੰ ਬੋਲਣ ਤੋਂ ਪਹਿਲੇ ਥੋੜਾ ਸਮਾਂ ਰੁਕਣਾ ਜਰੂਰੀ ਹੈ, ਇਸ ਨਾਲ ਸਿਹਾਰੀ ਵਾਲਾ ਅੱਖਰ ਨਿਖੜ ਜਾਂਦਾ ਹੈ। ਅਸਲੀਅਤ ਇਹ ਹੈ ਜੇ ਵੱਖਰਾ ਨਹੀਂ ਕਰਦੇ ਜਾ ਬੋਲਣ ਤੋਂ ਪਹਿਲੇ ਰੁਕਦੇ ਨਹੀਂ ਤਾਂ ਬੋਲ ਸਕਣਾ ਹੀ ਸੰਭਵ ਨਹੀਂ ਹੋ ਸਕਦਾ। ਆਪ ਜ਼ਰਾ ਬੋਲ ਕੇ ਦੇਖ ਲਉ: ਜੇ ਆਪਾਂ ਤਨਿ ਬੋਲਣਾਂ ਹੈ ਜੇ ਆਪ ‘ਨਿ’ ਤੋਂ ਪਹਿਲਾਂ ਰੁਕਦੇ ਨਹੀਂ ਤਾਂ ਆਪ ਤਨ ਹੀ ਬੋਲ ਸਕੋਗੇ।

ਤ+ਨਿ, ਮ+ਨਿ, ਹ+ਰਿ, ਗੁ+ਰਿ, ਚੁ+ਣਿ, ਸੁ+ਣਿ

ਚਲਾ+ਇ+ਹਿ, ਲਾ+ਇ+ਹਿ, ਕਰੇ+ਇ, ਰਾ+ਖਿ, ਗਾਵ+ਹਿ, ਆਵ+ਹਿ, ਬਿ+ਪਿ, ਫਿ+ਰਿ, ਪਰਮੇਸ+ਰਿ, ਪਰਤੀ+ਤਿ

ਉ-2, ਸਿਹਾਰੀ ਲ੍ਯੂ ਮਾਤਰਾ ਹੈ ਜਿਸ ਅੱਖਰ ਤੇ ਲਾਈ ਗਈ ਹੈ ਉਸ ਅੱਖਰ ਦਾ ਬੋਲਣ ਦਾ ਸਮਾ ਅੱਧਾ ਹੁੰਦਾ ਹੈ ਜੇ ਲਮਕਾਊਂਦੇ ਹੋ ਤਾਂ ਇਹ ਲਾਈ ਬਣ ਜਾਵੇਗੀ। ਰਿ, ਤਿ, ਕਿ, ਨਿ, ਕੋਈ ਭੀ ਸਿਹਾਰੀ ਵਾਲਾ ਅੱਖਰ ਦੇਖੋ ਤਾਂ ਜੇ ਸਬਦ ਦੇ ਸ਼ੁਰੂ ਵਿਚ ਹੈ ਤਾਂ ਸਾਨੂੰ ਕੋਈ ਮੁਸ਼ਕਲ ਨਹੀਂ ਹੁੰਦੀ, ਪਰ ਜਦ ਬਾਅਦ ਵਿਚ ਆ ਜਾਵੇ ਤਾਂ ਮੁਸੀਬਤ ਬਣ ਜਾਂਦੀ ਹੈ, ਕਿਉਂਕਿ ਅਸੀਂ ਇਹ ਸੋਚਣਾਂ ਨਹੀਂ ਕਿ ਅਸੀਂ ਕੀ ਬੋਲ ਰਹੇ ਹਾਂ। ਜਿਵੇਂ ਅਸੀਂ ਪੜ੍ਹਨਾ ਹੋਵੇ ;

‘ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ’ ॥ - ਜਪੁ ਜੀ ਸਾਹਿਬ

ਅਸੀਂ ‘ਰਾਹਿ’ ਨੂੰ ਰਾਹੇ ਹੀ ਪੜ੍ਹਦੇ ਹਾਂ ਅਤੇ ‘ਪਤਿ’ ਨੂੰ ਪਤ ਕਿਉਂਕਿ ‘ਤਿ’ ਦੀ ਲੋੜ ਹੀ ਨਹੀਂ ਬੋਲਣ ਦੀ। ‘ਹੋਇ’ ਨੂੰ ‘ਹੋਏ’ ਹੀ ਪੜ੍ਹਦੇ ਹਾਂ। ਅਸੀਂ ‘ਹਿ’ ‘ਇ’ ਤੋਂ ਪਹਿਲੇ ਰੁਕਣਾ ਨਹੀਂ ਹੈ। ਪੜ੍ਹਨ ਲਈ ਰਾ+ਹਿ, ਅਤੇ ਹੋ+ਇ ਕਰਕੇ ਪੜ੍ਹੋ ਅਤੇ ‘ਹਿ’ ਨੂੰ ਲੰਬਾ ਕਰੋਗੇ ਤਾਂ ‘ਹੇ’ ਬਣੇਗਾ ਅਤੇ ‘ਇ’ ਨੂੰ ਲੰਬਾ ਕਰੋਗੇ ਤਾਂ ‘ਏ’ ਬਣ ਜਾਵੇਗਾ। ਇਹ ਇਕ ਛੋਟਾ ਜਿਹਾ ਨਮੂਨਾ ਅਤੇ ਉਦਾਹਰਣ ਹੈ ਸਾਡੀ ਪ੍ਰਚਲਤ ਬੋਲਣ ਦੀ ਗੀਤ ਦੀ। ਜੋ ਨਿਸਚੈ ਹੀ ਗੁਰੂ ਦੀ ਮਤਿ ਦੇ ਬਿਪਰੀਤ ਹੈ।

ਉ-3, ਪਹਿਲੇ ਅੱਖਰ ਤੋਂ ਬਾਅਦ ਵਰਤੀ ਸਿਹਾਰੀ ਬੋਲਣ ਲਈ ਮੂੰਹ ਦਾ ਆਕਾਰ ਵਿਸ਼ੇਸ਼ ਤਰੀਕੇ ਨਾਲ ਬਦਲਦਾ ਹੈ ਆਪ ਧਿਆਨ ਨਾਲ ਦੇਖੋਗੇ ਤਾਂ ਇਹ ਮਹਿਸੂਸ ਕਰੋਗੇ ਕਿ ਜਿਥੇ ਜੀਭ ਦੇ ਆਕਾਰ ਵਿਚ ਫਰਕ ਪੈਂਦਾ ਹੈ ਉਥੇ ਥਲੇ ਵਾਲਾ ਜਬਾੜਾ ਖਬੇ ਤੋਂ ਸਜੇ ਹਲਕਾ ਜਿਹਾ ਹਿਲਦਾ ਹੈ, ਇਸੇ ਕਰਕੇ ਸਿਹਾਰੀ ਬੋਲਣ ਤੋਂ ਪਹਿਲੇ ਰੁਕਣਾ ਪੈਣਾ ਹੈ। ਇਹ ਰੁਕਣਾ ਜਿਥੇ ਉਚਾਰਣ ਕਰਨ ਵਿਚ ਸਹਾਈ ਹੁੰਦਾ ਹੈ ਉਥੇ ਅਰਥ ਸਮਝਣ ਵਿਚ ਬਹੁਤ ਹੀ ਲਾਹੌਰੰਦ ਹੈ।

ਅ-1, ਔਂਕੜ ਬੋਲਣ ਲਈ, ਜਿਸ ਅੱਖਰ ਤੇ ਔਂਕੜ ਲਾਈ ਗਈ ਹੈ ਅਤੇ ਇਹ ਅੱਖਰ ਕਿਸੇ ਸਬਦ ਦਾ ਪਹਿਲਾ ਅੱਖਰ ਨਹੀਂ ਹੈ ਤਾਂ ਔਂਕੜ ਬੋਲਣ ਲਈ ਮੂੰਹ ਦਾ ਆਕਾਰ ਬਦਲਣ ਦਾ ਅਭਿਆਸ ਕਰੋਗੇ ਤਾਂ ਬਹੁਤ ਆਸਾਨ ਅਤੇ ਤੇਜ਼ੀ ਨਾਲ ਬੋਲ ਸਕੋਗੇ। ਜੇ ਆਪ ਮੂੰਹ ਦਾ ਆਕਾਰ ਨਹੀਂ ਬਦਲਦੇ ਤਾਂ ਆਪ ਔਂਕੜ ਬੋਲ ਹੀ ਨਹੀਂ ਸਕੋਗੇ ਕਿਉਂਕਿ ਆਵਾਜ਼ ਹੀ ਇਸਤਰ੍ਹਾਂ ਬਣਦੀ ਹੈ।

ਸੋ ਕ੍ਰਿਪਾ ਕਰਕੇ ਆਪ ਧਿਆਨ ਕਰੋ, ਰੁ, ਸੁ, ਗੁ, ਚੁ, ਪੁ, ਤੁ, ਹੁ, ਮੁ, ਨੁ, ਇਹ ਸਾਰੇ ਅਖਰ ਬੋਲਦੇ ਸਮੇਂ ਧਿਆਨ ਕਰੋ ਤੁਹਾਡਾ ਮੂੰਹ ਦਾ ਆਕਾਰ ਅਗਲੇ ਪਾਸੇ ਤੋਂ ਘੁਟਦਾ ਹੈ ਅਤੇ ਜੀਭ ਦਾ ਸਿਰਾ ਮੁੜਦਾ ਹੈ।

ਅ-2, ਅੱਕੜ ਬੋਲਣ ਲਈ ਇਕ ਹੋਰ ਪੱਖ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਇਹ ਹੈ, ਕਿ ਆਪ ਜੀ ਅੱਕੜ ਬੋਲਣ ਤੋਂ ਬਾਅਦ ਥੋੜਾ ਰੁਕੋ, ਸਚਾਈ ਤਾਂ ਇਹ ਹੈ ਕਿ ਜੇ ਆਪ ਸਹੀ ਮਾਹਨਿਆਂ ਵਿਚ ਅੱਕੜ ਬੋਲੋਗੇ ਤਾਂ ਸਹਿਜ ਸੁਭਾ ਹੀ ਰੁਕ ਜਾਉਗੇ, ਕਿਉਂਕਿ ਜੀਭ ਮੁੜੀ ਨੂੰ ਸਿਧੀ ਹੋਣ ਲਈ ਆਪਣੇ ਆਪ ਥੋੜਾ ਸਮਾਂ ਲਗ ਹੀ ਜਾਂਦਾ ਹੈ ਇਸ ਤੋਂ ਪਹਿਲੇ ਕਿ ਆਪ ਦੂਜਾ ਸਬਦ ਬੋਲ ਸਕੋ।

**‘ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥’**

ਇਸ ਪਾਵਨ ਸਬਦ ਵਿਚ ‘ਗੁਰੁ ਪੂਰਾ’ ਅਤੇ ‘ਦੁਖੁ ਗਇਆ’ ਬੋਲਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜੇ ਅਸੀਂ ਤੇਜ਼ੀ ਨਾਲ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਤਾਂ ਅੱਕੜਾਂ ਦਾ ਉਚਾਰਣ ਹੋ ਹੀ ਨਹੀਂ ਸਕਦਾ। ਜਿਵੇਂ; ‘ਗੁਰੁ’ ਬੋਲਣ ਤੋਂ ਬਾਅਦ ਆਪ ਥੋੜਾ ਰੁਕਦੇ ਨਹੀਂ ਤਾਂ ‘ਰੁ’ ਬੋਲ ਹੀ ਨਹੀਂ ਹੁੰਦਾ ਅਤੇ ਬਿਲਕੁਲ ਇਸੇਤਰ੍ਹਾਂ ‘ਹੀ’ਖੁ’ ਦਾ ਅੱਕੜ ਬੋਲ ਨਹੀਂ ਸਕਦੇ।

ਅ-3, ਅੱਕੜ ਭੀ ਲਘੂ ਮਾਤਰਾ ਹੈ ਇਸਦੇ ਬੋਲਣ ਦਾ ਸਮਾਂ ਭੀ ਸਿਹਾਰੀ ਵਾਂਗ ਅੱਧਾ ਹੈ ਜੇ ਆਪ ਲੰਬਾ ਕਰਕੇ ਬੋਲੋਗੇ ਤਾਂ ਇਹ ਮਾਤਰਾ ਹੋੜੇ ਵਾਂਗਰ ਬੋਲੇਗੀ ਜਿਵੇਂ, ਸਚ ਵਿਚ ‘ਚੁ’ ਨੂੰ ਲੰਬਾ ਕਰੋਗੇ ਤਾਂ ਇਹ ‘ਚੋ’ ਬਣ ਜਾਵੇਗਾ।

ਪਵਿੱਤਰ ਪਾਵਨ ਹੁਕਮ ਹੈ:

**ਹਰਿ ਪੜ੍ਹੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ ਪੰਨਾ: 669**

ਉਪਰ ਦਿੱਤੀ, ਪਾਵਨ ਪੰਕਤੀ ਗੁਰ ਸਿੱਖਾਂ ਲਈ ਮੰਨਣੀ ਜ਼ਰੂਰੀ ਹੈ, ਜੇ ਕੋਈ ਆਪਣੇ ਆਪ ਨੂੰ ਸਿੱਖ ਕਹਾਉਣਾ ਚਾਹੁੰਦਾ ਹੈ ਅਤੇ ਗੁਰੂ ਦੇ ਦਰ ਦੀਆਂ ਖੁਸ਼ੀਆਂ ਪਾਕੇ ਭਵਜਲ ਪਾਰ ਕਰਨਾ ਚਾਹੁੰਦਾ ਹੈ। ਇਹ ਸਾਰਾ ਲੇਖ ਇਸੇ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ।

{ਨੋਟ: ਇਹ ਪੱਖ ਦਾਸ ਨੇ ਕਿਸੇ ਕਿਤਾਬ ਵਿਚੋਂ ਨਕਲ ਨਹੀਂ ਕੀਤੇ ਸਗੋਂ ਦਾਸ ਦੀ ਪਿਛਲੇ ਤਿੰਨ ਸਾਲਾਂ ਦੀ ਆਪਣੀ ਦਿਨ ਰਾਤ ਦੀ ਇਹ ਖੋਜ ਰਹੀ ਹੈ ਕਿ ਕਿਵੇਂ ਗੁਰਬਾਣੀ ਨੂੰ ਸੂਧ ਸਰੂਪ ਵਿਚ ਪੜ੍ਹਿਆ, ਲਿਖਿਆ, ਜਪਿਆ ਅਤੇ ਗਾਇਆ ਜਾ ਸਕਦਾ ਹੋਵੇ। ਇਹ ਦੱਸਣ ਵਿਚ ਮੈਨੂੰ ਖੁਸ਼ੀ ਹੈ, ਕਿ ਸਾਰੇ ਦੁਨੀਆਂ ਵਿਚ ਯੰਮ ਕੇ ਸੂਧ ਪਾਠ ਕਰਨ ਦੇ ਤਰੀਕੇ ਦਾ ਪਰਚਾਰ ਕਰਨ ਦਾ ਮੌਕਾ, ਸਤਿਗੁਰੂ ਨੇ ਆਪ ਬਖ਼ਸ਼ਿਆ ਹੈ ਅਤੇ ਇਸਦੀ ਮਨਜ਼ੂਰੀ ਜਿਥੇ ਸੰਗਤਾਂ ਨੇ ਦਿੱਤੀ ਹੈ, ਉਥੇ ਗੁਰੂ ਦੇ ਦਰ ਤੇ ਪਰਵਾਨਗੀ ਦੀ ਨਿਸ਼ਾਨੀ, ਸਾਰੇ ਜਗਤ ਸਾਹਮਣੇ ਆਪ ਜਾਹਰ ਹੋਈ ਹੈ ਕਿਉਂਕਿ ਜਿਸ ਕਿਸੇ ਨੇ ਭੀ ਇਸ ਨੂੰ ਮੰਨਿਆਂ ਹੈ ਉਸਦੇ ਦੁਖ ਤਕਲੀਫ ਬਹੁਤ ਜਲਦੀ ਸਤਿਗੁਰੂ ਜੀ ਨੇ ਆਪ ਹੀ ਦੂਰ ਕੀਤੇ ਹਨ}

ਗੁਰਬਾਣੀ ਵਿਚ ਕਿਧਰੇ ਭੀ ਇਹ ਚਿੰਨ੍ਹ ਵਰਤੇ ਨਹੀਂ ਗਏ { , ! ? } ਇਹ ਸਾਰਾ ਕੰਮ ਸਿਹਾਰੀਆਂ ਅਤੇ ਅੱਕੜਾਂ ਦੇ ਪ੍ਰਯੋਗ ਰਾਹੀਂ,

ਬਹੁਤ ਪਰਭਾਵ ਸ਼ਾਲੀ ਤਰੀਕੇ ਨਾਲ ਲਿਆ ਗਿਆ ਹੈ। ਸਿਹਾਰੀਆਂ ਅਤੇ ਅੱਕੜਾਂ ਦੇ ਸੁੰਦਰ ਪ੍ਰਯੋਗ ਰਾਹੀਂ; ਅਲੱਗ ਅਲੱਗ ਚਿੰਨ੍ਹ, ਜਿਵੇਂ ਸਵਾਲੀਆ ਨਿਸ਼ਾਨ, ਹੈਰਾਨ ਕਰਨ ਵਾਲਾ ਵਿਸਮਕ ਚਿੰਨ, ਸੰਬੋਧਨ ਕਰਨ ਵਾਲਾ, ਇਕ ਵਚਨ, ਬਹੁ ਵਚਨ, ਕੌਮਾ, ਸੰਬੰਧਕ ਅਤੇ ਕਾਰਕ ਆਦਿ ਸਭ ਕੁਝ ਆਸਾਨੀ ਨਾਲ ਸਮਝ ਆਉਂਦਾ ਹੈ। ਸਿਰਫ ਗੁਰਬਾਣੀ ਨੂੰ, ਪਿਆਰ ਨਾਲ ਘੋਖਣ ਅਤੇ ਵਿਚਾਰਨ ਦੀ ਲੋੜ ਹੈ, ਸਭ ਤੋਂ ਜ਼ਰੂਰੀ ਹੈ ਸ਼ਰਧਾ ਅਤੇ ਅਰਦਾਸ ਕਰਨ ਦੀ, ਗੁਰਬਾਣੀ ਆਪਣੇ ਆਪ ਸੇਵਕ ਦੇ ਕਪਾਟ ਅਤੇ ਅੰਤਰੀਵ ਭਾਵ ਖੇਲਦੀ ਅਤੇ ਚਾਨਣ ਬਖਸ਼ਦੀ ਹੈ। ਦੁਨਿਆਵੀ ਵਿਦਿਆ ਦਾ ਕਿੰਨਾਂ ਅਤੇ ਕੀ ਹਿਆ ਹੈ ਇਹ ਕਹਿਣਾ ਮੁਸ਼ਕਲ ਹੈ? ਵਿਦਿਆ ਤੀਸਰਾ ਨੇਤਰ ਹੈ, ਤੋਂ ਮੁਨਕਰ ਨਹੀਂ ਹੋ ਸਕੀਦਾ, ਫਿਰ ਭੀ ਅਸਲੀਅਤ ਕੀ ਹੈ, ਜਾਨਣਾ ਮੁਸ਼ਕਲ ਹੈ?

1. ਮੂਲ ਰੂਪ ਵਿਚ ਅੱਕੜ ਅਤੇ ਸਿਹਾਰੀ ਹਰ ਇਕ ਵਾਕ ਵਿਚ ਥੋੜਾ ਰੁਕਣ ਦਾ ਸੰਕੇਤ ਕਰਦੇ ਹਨ ਕਿਉਂਕਿ ਆਪ ਬਿਨਾਂ ਰੁਕਣ ਤੋਂ ਉਚਾਰਣ ਹੀ ਨਹੀਂ ਕਰ ਸਕਦੇ ਅਤੇ ਇਹ ਕੌਮੇ ਦਾ ਕੰਮ ਕਰਦੇ ਹਨ। ਅਰਥ ਸਮਝਣ ਵਿਚ ਸਹਾਇਤਾ ਮਿਲਦੀ ਹੈ।

ਉਦਾਹਰਣ ਵਜੋਂ:

‘ ਸੂਰਜੁ ਏਕੈ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥ ’

-ਕੀਰਤਨ ਸੋਹਿਲਾ

ਇਥੇ ‘ਸੂਰਜੁ’ ਵਾਲਾ ਅੰਗ ਔਂਕੜ ਵਾਲਾ ਹੈ, ਬੋਲਣ ਲਗੇ ਸੂਰਜੁ ਬੋਲ ਕੇ ਰੁਕਣਾ ਪਏਗਾ ਅਤੇ ਮਤਲਬ ਭੀ ਸਪਸ਼ਟ ਹੋ ਜਾਂਦਾ ਹੈ, ਭਾਵ ਸੂਰਜ ਤਾਂ ਇਕ ਹੀ ਹੈ ਪਰ ਇਸੇ ਦੇ ਕਰਕੇ ਅਨੇਕਾਂ ਰੁੱਤਾਂ ਬਣਦੀਆਂ ਹਨ ਇਸੇ ਤਰ੍ਹਾਂ, ਹੇ ਨਾਨਕ, ਇਕ ਕਰਤੇ ਦੇ ਅਨੇਕਾਂ ਰੂਪ ਹਨ, ਪਹਿਰਾਵੇ ਹਨ।

‘ਰੁਤਿ’ ਸਿਹਾਰੀ ਬੋਲਣ ਵਾਸਤੇ ਰੁਕਣਾ ਪਏਗਾ ਅਤੇ ਅਰਥ ਭੀ ਨਾਲ ਹੀ ਸਮਝ ਆਉਂਦੇ ਹਨ। ਤੁਸੀਂ ਕਾਹਲੀ ਕਾਹਲੀ ਪਾਠ ਕਰੋਗੇ ਤਾਂ ਅਰਥ ਸਮਝ ਨਹੀਂ ਆ ਸਕਦੇ।

ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲੁ ਕਾ ਮਾਨੁ ॥ - ਜਪੁ ਜੀ ਸਾਹਿਬ

ਤੀਰਥੁ ਤਪੁ ਦਤੁ ਦਾਨੁ ਆਦਿ ਅੰਗਾ ਵਿਚ ਔਂਕੜਾਂ ਦੀ ਵਰਤੋਂ ਕੀਤੀ ਗਈ ਹੈ, ਇਹ ਹਿੰਦੂ ਧਰਮ ਦੇ ਪ੍ਰਚਲਤ ਕਰਮ ਹਨ ਅਤੇ ਸਾਰੇ ਹੀ ਵੱਖਰੇ ਵੱਖਰੇ ਕਰਮ ਹਨ, ਜਿੰਨਾਂ ਨੂੰ ਸਮਝਣ ਲਈ ਕੌਮੇ ਦੀ ਜਰੂਰਤ ਸੀ, ਇਥੇ ਔਂਕੜ ਰਾਹੀਂ ਇਹੋ ਸੰਕੇਤ ਦਿਤਾ ਗਿਆ ਹੈ। ਤੀਰਥਾਂ ਦਾ ਇਸ਼ਨਾਨ ਕਰਨਾਂ: ਤਪ ਸਾਧਣੇ-ਸਰੀਰ ਨੂੰ ਕਸ਼ਟ ਦੇਣਾਂ: ਹਥੀ ਦਾਨ ਦੇਣਾਂ ਆਦਿ ਕਰਨ ਨਾਲ ਕਿਸੇ ਨੂੰ ਥੋੜੀ ਮਾਨਤਾ ਮਿਲ ਭੀ ਜਾਵੇ ਪਰ ਪਰਮੇਸ਼ਰ ਦੇ ਦਰ ਤੇ ਪਰਵਾਨ ਨਹੀਂ ਹੈ। ਸਾਡੇ ਕੀਤੇ ਕਰਮਾਂ ਨਾਲ, ਕੁਝ ਨਹੀਂ ਬਨਣਾਂ, ਉਹਦੇ ਦਿਤੇ ਗੁਣਾਂ ਨਾਲ ਹੀ ਭਗਤੀ ਹੁੰਦੀ ਹੈ ਅਤੇ ਸਾਰੇ ਗੁਣ ਉਸਦੇ ਪਾਸ ਹੀ ਹਨ, ਬੰਦਾ ਤਾਂ ਇਕ ਕੱਠ ਪੁਤਲੀ ਹੈ, ਇਸਦੇ ਕੀਤੇ ਕਰਮ ਨਿਰਾਰਥਕ ਹਨ।

ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥

ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥

ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥

ਨਾਨਕ ਨਦਰੀ ਨਦਰਿ ਨਿਹਾਲ ॥

- ਜਪੁ ਜੀ ਸਾਹਿਬ

ਗੁਰੂ ਪਿਆਰਿਓ, ਇਹ ਬਚਨਾਂ ਨੂੰ ਵਿਧੀ ਅਨੁਸਾਰ ਪੜ੍ਹੋ, ਯਾਨੀ ਜਿਥੇ ਔਂਕੜ ਜਾਂ ਸਿਹਾਰੀ ਹੈ ਕੌਮਾਂ ਸਮਝ ਕੇ ਰੁਕੋ ਤੁਹਾਨੂੰ ਇਸ ਦੇ ਅਰਥ ਆਪਣੇ ਆਪ ਹੀ ਸਪਸ਼ਟ ਹੋ ਜਾਣਗੇ।

ਉਚੇ ਆਚਰਣ ਦੀ ਦੁਕਾਨ ਬਣਾਓ; ਸਹਿਜ ਵਿਚ ਰਹਿਣ ਨੂੰ ਸੁਨਿਆਰ ਸਮਝੋ; ਬਰਦਾਸ਼ਤ ਕਰਨ ਦੀ ਸਹਿਣ ਸ਼ਕਤੀ ਵਰਗੀ ਮੱਤ ਨੂੰ ਅਹਰਣਿ ਬਣਾਓ; ਪਰਮੇਸਰ ਦਾ ਡਰ ਮਨ ਵਿਚ ਰੱਖੋ ਹਰ ਵੇਲੇ, ਜਿਵੇਂ ਖੱਲਾਂ ਕੰਮ ਕਰਦੀਆਂ ਹਨ; ਮਿਹਨਤ ਕਰਨ ਦੀ ਅਗਨੀ ਪੈਦਾ ਕਰੋ ਜਾ ਬਾਲੋ; ਸਰੀਰ ਨੂੰ ਪਿਆਰ ਦਾ ਭਾਂਡਾ ਬਣਾਓ, ਅਜਿਹੇ ਸਰੀਰ ਵਿਚ ਹੀ ਅੰਮ੍ਰਿਤ ਢਲੇਗਾ; ਇਹ ਸਚੀ ਟਕਸਾਲ ਗੁਰੂ ਦੀ ਕਿਰਪਾ ਨਾਲ ਹੀ ਬਣ ਸਕੇਗੀ, ਜਿਸ ਵਿਚ ਗੁਰੂ ਕਾ ਸਬਦ ਸੁਰਤ, ਮਤ, ਬੁਧ ਨੂੰ ਘੜ ਦੇਵੇਗਾ ਅਤੇ ਉਹ ਗੁਰੂ ਪਿਆਰਾ ਗੁਰੂ ਕਿਰਪਾ ਦੁਆਰਾ ਨਿਹਾਲ ਨਿਹਾਲ ਹੋ ਜਾਵੇਗਾ।

ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥

-ਕੀਰਤਨ ਸੋਹਿਲਾ

ਤਿਸੁ ਭਾਵੈ. ਵਿਚ ਜੇ ਅਸੀਂ ਤਿਸੁ ਤੋਂ ਬਾਅਦ ਰੁਕਦੇ ਨਹੀਂ ਹਾਂ ਤਾਂ ਮਤਲਬ ਸਹੀ ਸਮਝ ਨਹੀਂ ਆ ਸਕਣਗੇ। ਇਸ ਦਾ ਮਤਲਬ ਇਹ ਨਹੀਂ ਜੇ ਤੈਨੂੰ ਭਾਉਂਦਾ ਹੈ ਉਹੋ ਹੀ ਤੇਰੀ ਆਰਤੀ ਹੈ। ਜਿਸਨੂੰ ਤੇਰਾ ਹੁਕਮ ਚੰਗਾ ਲਗਦਾ ਹੈ ਜਾਂ ਇਹ ਕਿ ਤੇਰੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਹੀ ਤੇਰੀ ਆਰਤੀ ਹੈ ਅਤੇ ਇਹੋ ਹੀ ਤੇਰੇ ਦਰ ਤੇ ਪਰਵਾਨ ਹੈ। ਦੀਵੇ ਜਗਾਕੇ, ਧੂਫ਼ਾਂ, ਅਤਰਾਂ ਅਤੇ ਸੁਗੰਧੀਆਂ ਦਾ ਪ੍ਰਯੋਗ ਤੈਨੂੰ ਭਾਉਂਦਾ ਨਹੀਂ ਜਾਂ ਤੇਰੀ ਇਸਦੇ ਵਿਚ ਖੁਸ਼ੀ ਨਹੀਂ। ਗੁਰੂ ਦੀ ਸਿੱਖਿਆ ਨੂੰ ਮੰਨਕੇ ਅਤੇ ਅਸਾਲ ਕਰਕੇ ਹੀ ਤੇਰੀ ਜੋਤਿ ਦਾ ਪ੍ਰਕਾਸ਼ ਹੁੰਦਾ ਹੈ ਜੋ ਸਭਨਾਂ ਦੇ ਅੰਦਰ ਜ਼ਾਹਿਰ ਹੋ ਕੇ ਵਰਤਦਾ ਹੈ।

**ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥** - ਜਪੁ ਜੀ ਸਾਹਿਬ

ਬੀਜਿ, ਵਿਚ ‘ਜਿ’ ਤੋਂ ਪਹਿਲੇ ਰੁਕਦੇ ਨਹੀਂ ਤਾਂ ਬੇਸਵਾਦੀ ਭੀ ਹੈ, ਸਹੀ ਉਚਾਰਣ ਭੀ ਨਹੀਂ ਹੋ ਸਕਦਾ ਅਤੇ ਅਰਥ ਭੀ ਸਮਝ ਵਿਚ ਨਹੀਂ ਆਉਂਦੇ। ਇਥੇ ਬੀਜਿ ਦਾ ਭਾਵ ਹੈ ਬੀਜਣਾਂ, ਕਿਰਿਆ, ਜਦ ਕਿ ਜੇ ਅਸੀਂ ਬੀਜ ਬੋਲਣਾ ਹੈ ਤਾਂ ਭਾਵ ਹੈ ਨਾਉਂ ਜਾਂ ਅੰਗਰੇਜ਼ੀ ਵਿਚ ਨਾਉਂਨ ਹੈ।

2. ਔਂਕੜ ਦਾ ਪ੍ਰਯੋਗ, ਸੰਬੋਧਨ ਕਰਨ ਲਈ:

**ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ॥** - ਰਹਰਾਸਿ ਸਾਹਿਬ

ਜਗਯਾਸੂ ਨੂੰ ਪਿਆਰ ਨਾਲ ਸੰਬੋਧਨ ਕੀਤਾ ਹੈ, ਜੇ ਜਿੰਦਗੀ ਵਿਚ ਕੁਝ ਲੈਣਾ ਜਾਂ ਸਫਲ ਹੋਣਾ ਹੈ ਤਾਂ ਰਸਤਾ ਇਕ ਹੀ ਹੈ, ਸਾਧ ਸੰਗਤ ਨੂੰ ‘ਮਿਲੁ’ ਅਤੇ ਉਥੇ ਜਾਕੇ ਭੀ ਕੀ ਕਰਨਾ ਹੈ ਜਾਂ ਸਾਧ ਸੰਗਤ ਵਿਚ ਜਾ ਕੇ ਕੀ ਕਰਨਾ ਹੈ ਉਥੇ ਭੀ ਆਦੇਸ਼ ਹੈ ਕਿ ਕੇਵਲ ਨਾਮ ਹੀ ਭਜਨਾਂ ਹੈ ਜੋ ‘ਭਜੁ’ ਵਿਚ ਦਰਸਾਇਆ ਗਿਆ ਹੈ। ਇਸ ਛੋਟੇ ਜਿਹੇ ਵਾਕ ਵਿਚ ਆਪ ਸਹੀ ਨਹੀਂ ਰੁਕਦੇ ਤਾਂ ਅਰਥ ਸਮਝਣ ਵਿਚ ਜਰੂਰ ਮੁਸ਼ਕਲ ਆ ਸਕਦੀ ਹੈ।

**ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ॥**

**ਤੁਧੁ ਆਪੇ ਸਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ॥**

- ਰਹਰਾਸਿ ਸਾਹਿਬ

‘ਤੁਧੁ’ ਰਾਹੀਂ ਪ੍ਰਮੇਸਰ ਨੂੰ ਸੰਬੋਧਨ ਕੀਤਾ ਹੈ, ਹੇ ਕਰਤਾ ਪੁਰਖ, ਜੋ ਤੈਨੂੰ ਚੰਗਾ ਲਗਦਾ ਉਹੋ ਸੰਸਾਰ ਅੰਦਰ ਹੋ ਰਿਹਾ ਹੈ, ਹਰ ਇਕ ਜੀਵ ਜੰਤ ਵਿਚ ਤੂੰ ਆਪ ਹੀ ਹੈ, ਤੇ ਆਪ ਹੀ ਤਾਂ ਸਭ ਕੁਝ ਕਰ ਰਿਹਾ ਹੈ। ਹੇ ਸਤਿਗੁਰੂ ਜੀ, ਤੂੰ ਆਪ ਹੀ ਸਾਰੇ ਖੰਡਾਂ, ਬ੍ਰਹਮੰਡਾਂ ਦੀ ਰਚਨਾਂ ਕੀਤੀ ਹੈ ਆਪ ਹੀ ਸਭ ਨੂੰ ਖਤਮ ਕਰਨ ਵਾਲੇ ਭੀ ਹੋ।

3. ਵਿਸਮਾਦੁ ਪਰਗਟ ਕਰਨ ਲਈ:

**ਅਮੁਲੁ ਧਰਮੁ ਅਮੁਲੁ ਦੀਬਾਣੁ॥ ਅਮੁਲੁ ਤੁਲੁ ਅਮੁਲੁ ਪਰਵਾਣੁ॥** ਜਪੁ ਜੀ ਸਾਹਿਬ

ਅਮੁਲੁ’ ਲਫਜ਼ ਕੀਮਤ ਨਾ ਪਾਏ ਜਾ ਸਕਣ ਦੀ ਲਖਾਇਕ ਹੈ, ਕਿਸੇ ਇਕ ਵਸਤੂ ਦੀ ਕੀਮਤ ਪਾਉਣ ਦੀ ਗੱਲ ਨਹੀਂ, ਜਦ ਬੰਦਾ ਸੋਚਦਾ ਹੈ, ਹੇ ਪਰਮੇਸਰ ਤੇਰੇ ਚਲਾਏ ਕਿੰਨੇ ਧਰਮ ਹਨ, ਕਿੰਨੇ ਦਰਬਾਰ ਹਨ ਜਿਥੇ ਸਭਨਾਂ ਦਾ ਹਿਸਾਬ ਰੱਖਦਾ ਹੈ, ਕਿੰਨੇ ਤੋਲ ਹਨ ਅਤੇ ਕਿੰਨੇ ਕਿਸਮ ਦੇ ਤੋਲਣ ਵਾਲੇ ਹਨ ਇਹਨਾਂ ਸਾਰਿਆਂ ਵਿਚ ਤੂੰ ਹੀ ਸਭ ਤੋਂ ਸਰਵ ਸਰੋਸ਼ਟ ਹੈ ਕੋਈ ਕਿਧਰੇ ਭੀ ਤੇਰੀ ਕੀਮਤ ਨਹੀਂ ਪਾ ਸਕਦਾ, ਇਸੇ ਹੈਰਾਨ ਕੁਨ ਸ਼ਕਤੀ ਨੂੰ ਅਮੁਲੁ ਰਾਹੀਂ ਸਲਾਹਿਆ ਹੈ।

**ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ॥**

**ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥**

ਬੰਦਾ ਮੰਗਣ ਲਗਿਆਂ ਤਾਂ ਰੱਜਦਾ ਨਹੀਂ, ਦਸ ਮੰਗਾਂ ਪੂਰੀਆਂ ਹੁੰਦੀਆਂ ਹਨ, ਬਾਰਾਂ ਹੋਰ ਪੈਦਾ ਹੋ ਜਾਂਦੀਆਂ ਹਨ, ਹਰ ਨਵੇਂ ਰੋਜ਼ ਮੰਗਾਂ ਵਧੀ ਜਾਂਦੀਆਂ ਹਨ, ਇਸੇ ਕਿਸਮ ਦੇ ਵਿਹਾਰ ਨੂੰ 'ਬਹੁਤ' ਕਿਹਾ ਹੈ, ਜੋ ਹੈਰਾਨ ਕੁਨ ਹੈ ਕਿ ਕਿਵੇਂ ਸਾਰੀਆਂ ਫੁਰਮਾਇਸ਼ਾਂ ਸਾਰੀ ਉਮਰ ਕਰਦਾ ਰਹਿੰਦਾ ਹੈ। ਇਨ੍ਹਾਂ ਕੁਝ ਲੈ ਕੇ ਫਿਰ ਆਕੜਦਾ ਹੈ ਅਤੇ ਹੰਕਾਰ ਵਿਚ ਆਫਰਿਆ ਫਿਰਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਉਹ ਆਪ ਬਹੁਤ ਮਹਾਨ ਅਤੇ ਬਲਵਾਨ ਹੈ, ਗਰੀਬ ਮਾਰ ਕਰਦਾ ਅਤੇ ਲੋਕਾਂ ਦਾ ਹੱਕ ਮਾਰਦਾ ਹੈ। ਮੂਰਖ ਅਤੇ ਅੰਧੇ ਨੂੰ ਕੁਝ ਨਹੀਂ ਸੁਝਦਾ ਅਤੇ ਨਾ ਹੀ ਸਰੀ ਦਿਸਦਾ ਹੈ, ਇਹ ਨਹੀਂ ਦੇਖਦਾ ਕਿ ਕਿਸ ਨੇ ਇਨੀਆਂ ਤੇਰੀ ਲੋੜਾਂ ਪੂਰੀਆਂ ਕੀਤੀਆਂ ਹਨ ਅਤੇ ਅਗੇ ਭੀ ਤੇਰੀਆਂ ਲੋੜਾਂ ਪੂਰੀਆਂ ਕਰਨੀਆਂ ਹਨ, ਸਭ ਕੁਝ ਕਰਤੇ ਦੇ ਹਥ ਵਿਚ ਹੈ ਫਿਰ ਭੀ ਉਸਨੂੰ ਭੁਲਿਆ ਫਿਰਦਾ ਹੈ। ਉਸਦੀਆਂ ਦਾਤਾਂ ਲੈ ਕੇ ਆਦਮੀ ਸਮਝਦਾ ਹੈ ਕਿ ਸਭ ਕੁਝ ਉਸਦੇ ਵੱਸ ਵਿਚ ਹੈ ਅਤੇ ਕੇਵਲ ਉਹ ਹੀ ਸਭ ਕੁਝ ਕਰਦਾ ਹੈ, ਇਹੋ ਹੀ ਮੂਰਖਤਾ ਅਤੇ ਮਾਇਆ ਵਿਚ ਅੰਧਾ ਹੋਣ ਅਥਵਾ ਮਨਮੁਖ ਹੋਣ ਦੇ ਲਛਣ ਹਨ।

**ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤ ਅਨੂਪੁ॥ - ਜਪੁ ਜੀ ਸਾਹਿਬ**

ਸਰਮ ਖੰਡ, ਵਿਚ ਸਿਰਫ ਰੂਪ ਦੀ ਹੀ ਗੱਲ ਹੁੰਦੀ ਹੈ, ਹਰ ਇਕ ਚੀਜ਼ ਦੀ ਘਾੜਤ ਘੜੀ ਜਾਂਦੀ ਹੈ ਜੋ ਬਹੁਤ ਹੀ ਸੁੰਦਰ ਹੈ ਜਿਸ ਦੇ ਬਰਾਬਰ ਦੀ ਸੁੰਦਰਤਾ ਹੈ ਹੀ ਨਹੀਂ। ਮਹਾਰਾਜ ਨੇ ਇਸੇ ਅਨੋਖੀ, ਵਚਿੱਤਰ ਘਾੜਤ ਨੂੰ ਦਸਣ ਲਈ ਬਹੁਤ ਸਬਦ ਦੀ ਵਰਤੋਂ ਕੀਤੀ ਹੈ, ਇਹ ਘਾੜਤ ਵਿਸਮਾਦ ਜਨਕ ਹੈ।

4. ਸਵਾਲ ਕਰਨ ਲਈ ਅੰਕੜ ਦੀ ਵਰਤੋਂ, ਇਹ ਅੰਕੜ ਅਸਚਰਜ ਭਰਿਆ ਉਤਰ ਭੀ ਦਰਸਾਉਂਦਾ ਹੈ। ਅਜਿਹੀ ਅੰਕੜ ਦੀ ਵਰਤੋਂ ਅਜ ਦੀ ਬੋਲੀ ਅੰਦਰ ਨਹੀਂ ਕੀਤੀ ਜਾਂਦੀ।

**ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ - ਜਪੁ ਜੀ ਸਾਹਿਬ**

ਅਜਿਹੀ ਧਾਰਣਾ ਰਹੀ ਹੈ, ਕਿ ਧਰਤੀ ਦੇ ਭਾਰ ਨੂੰ ਬਲਦ ਨੇ ਉਠਾਇਆ ਹੋਇਆ ਹੈ, ਬ੍ਰਹਮੰਡ ਵਿਚ ਅਨੇਕਾਂ ਹੀ ਧਰਤੀਆਂ ਹਨ, ਅਨੇਕਾਂ ਹੀ ਬੱਲਦ ਹੋਣਗੇ, ਇਹ ਸਾਰੇ, ਕਿਹੜੇ ਸਹਾਰੇ ਖੜੇ ਹੋਣਗੇ, ਇਹਨਾਂ ਨੂੰ ਕਿਹੜੀ ਸ਼ਕਤੀ ਸਹਾਰਾ ਦੇ ਰਹੀ ਹੋਵੇਗੀ? ਬੜਾ ਵਧੀਆ ਸਵਾਲ ਹੈ। ਅਸਚਰਜ ਵਾਲੀ ਗੱਲ ਹੈ, ਜਿਹੜੀ ਸ਼ਕਤੀ ਬਲਦਾਂ ਦਾ ਭਾਰ ਉਠਾ ਰਹੀ ਹੋਵੇਗੀ, ਉਹ ਤਾਂ ਬੜੀ ਸ਼ਕਤੀਸ਼ਾਲੀ ਹੋਵੇਗੀ, ਉਹ ਮਹਾਨ ਸ਼ਕਤੀ ਕਿਹੜੀ ਹੈ? ਕਵਣੁ ਸਵਾਲ ਭੀ ਹੈ ਅਤੇ ਜਵਾਬ ਭੀ ਹੈ ਕਿਉਂਕਿ ਅਜਿਹੀ ਸ਼ਕਤੀ ਕੋਈ ਹੋ ਹੀ ਨਹੀਂ ਸਕਦੀ। ਅਨੇਕਾਂ ਧਰਤੀਆਂ ਨੂੰ ਕਿਸੇ ਬੱਲਦ ਦੇ ਸਹਾਰੇ ਦੀ ਲੋੜ ਨਹੀਂ ਹੈ, ਕੇਵਲ ਇਕ ਦੀ ਸ਼ਕਤੀ ਹੀ ਸਭ ਥਾਵਾਂ ਤੇ ਵਰਤ ਰਹੀ ਹੈ, ਉਸਦੇ ਬਰਾਬਰ ਦੀ ਸ਼ਕਤੀ ਕੋਈ ਹੈ ਨਹੀਂ ਅਤੇ ਨਾ ਹੀ ਹੋ ਸਕਦੀ ਹੈ।

**ਕੇਤਾ ਤਾਣੁ ਸੁਆਲਿਹੁ ਰੂਪੁ॥ ਕੇਤੀ ਦਾਤਿ ਜਾਣੈ ਕੌਣੁ ਕੂਡੁ॥ - ਜਪੁ ਜੀ ਸਾਹਿਬ**

ਹੈ ਪ੍ਰਭੂ, ਤੇਰਾ ਤਾਣੁ ਅਤੇ ਰੂਪ ਅਤਿ ਸ਼ਲਾਘਾ ਯੋਗ ਹੈ, ਅਤੇ ਜਿੰਨੀਆਂ ਦਾਤਾਂ ਹਰ ਜੀਵ ਜੰਤੂ ਨੂੰ ਦੇ ਰਿਹਾ ਹੈ ਉਸਦਾ ਹਿਸਾਬ ਕੌਣ ਲਗਾ ਸਕਦਾ ਹੈ, ਕਿਹੜਾ ਲੇਖਾਕਾਰ ਇਤਨੀ ਯੋਗਤਾ ਰੱਖਦਾ ਹੋਵੇਗਾ? ਇਹ ਸਵਾਲ, ਉਸ ਜਗਿਆਸੂ ਦੇ ਮਨ ਵਿਚ ਉਪਜਦਾ ਹੈ ਜਿਹੜਾ ਉਸਦੀਆਂ ਦੀਆਂ ਦਾਤਾਂ ਨੂੰ ਸਮਝਦਾ ਹੋਵੇਗਾ। ਕੌਣੁ ਕੂਡੁ, ਦੋ ਲਫਜ਼ ਦਾ ਇਹ ਜਵਾਬ ਭੀ ਦੇ ਰਹੇ ਹਨ ਅਤੇ ਸਵਾਲ ਭੀ ਕਰ ਰਹੇ ਹਨ। ਇਸਦਾ ਭਾਵ ਹੈ, ਕੋਈ ਭੀ ਹਿਸਾਬ ਜਾਨਣ ਵਾਲਾ ਸਿਆਣਾ ਅਤੇ ਲੇਖਾਕਾਰ ਨਹੀਂ ਪੈਦਾ ਹੋਇਆ, ਜਿਹੜਾ ਇਸਦਾ ਮਾੜਾ ਮੇਟਾ ਅੰਦਰਾਜਾ ਭੀ ਲਗਾ ਸਕੇ। ਪਰਮੇਸਰ ਦੀ ਅਸਚਰਜ ਖੇਡ ਹੈ, ਇਸਦਾ ਅੰਦਰਾਜਾ ਉਹੋ ਲਗਾ ਸਕੇਗਾ, ਜਿਸਦੇ ਵਿਚ ਪਰਮੇਸਰ ਜਿੰਨੀਆਂ ਸ਼ਕਤੀਆਂ ਹੋਣਗੀਆਂ।

**ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉਂ ॥**

**ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉਂ ॥**

**ਅੰਬੜਿ ਕੋਇ ਨ ਸਕਈ ਹਉ ਕਿਸ ਨੇ ਪੁਛਣਿ ਜਾਉ ॥** ਪੰਨਾ: 53

ਕੇਵਡੁ, ਸਬਦ ਰਾਹੀਂ ਸਵਾਲ ਕੀਤਾ ਹੈ, ਕਿ ਕੀ ਪਰਮੇਸਰ ਦਾ ਨਿਵਾਸ ਦੀ ਥਾਂ ਅਤੇ ਨਾਮ ਕੋਈ ਜਾਣਦਾ ਹੈ? ਕੇਵਡੁ, ਰਾਹੀਂ ਇਹ ਭੀ ਸਪਸ਼ਟ ਹੈ ਅਜਿਹਾ ਕੋਈ ਭੀ ਨਹੀਂ ਜਿਹੜਾ ਜਾਣਦਾ ਹੋਵੇ, ਕਿਉਂਕਿ ਉਹੋ ਜਾਣ ਸਕਦਾ ਹੈ ਜਿਹੜਾ ਉਸਨੂੰ ਮਿਲਿਆ ਹੋਵੇ ਜਾਂ ਜਿਹੜਾ ਉਸ ਤੱਕ ਪਹੁੰਚ ਸਕਦਾ ਹੋਵੇ। ਕਿਉਂਕਿ, ਪਾਰਬ੍ਰਹਮ ਪਰਮੇਸਰ ਤਕ ਕੋਈ ਨਹੀਂ ਪਹੁੰਚ ਸਕਦਾ, ਇਸ ਕਰਕੇ ਉਸਦੇ ਨਾਮ ਕਿਹੜੇ ਹਨ, ਅਤੇ ਕਿਹੜਾ ਸਥਾਨ ਹੈ, ਜਿਥੇ ਵਸਦਾ ਹੋਵੇਗਾ ਕੋਈ ਭੀ ਨਹੀਂ ਜਾਣ ਸਕਦਾ ਹੈ। ਅਸਚਰਜ ਖੇਡ ਪਰਮੇਸਰ ਦੀ ਹੈ, ਕਿ ਉਹ ਸਭਨਾਂ ਦੇ ਅੰਦਰ ਭੀ ਹੈ ਅਤੇ ਉਸਦੀ ਜੋਤਿ ਸਭਨਾਂ ਵਿਚ ਪ੍ਰਕਾਸ਼ ਕਰ ਰਹੀ ਹੈ ਫਿਰ ਭੀ ਉਸਦੇ ਨਾਮ ਅਤੇ ਨਿਵਾਸ ਸਥਾਨ ਕਿਸੇ ਨੂੰ ਨਹੀਂ ਪਤਾ।

ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੁਟਹ ਹਮ ਛੁਟਕਾਕੀ ॥

ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥ ਪੰਨਾ: 668

ਇਸ ਪਵਿੱਤਰ ਹੁਕਮ ਰਾਹੀਂ ਇਹ ਦਸਿਆ ਹੈ, ਕਲਜੁਗ ਵਿਚ ਤੂੰ ਬੰਧਨਾਂ ਤੋਂ ਛੁਟਣਾਂ ਹੈ ਤਾਂ ਕਿਹੜਾ ਧਰਮ ਹੈ ਜਿਸ ਨਾਲ ਤੇਰੀ ਬੰਦ ਖਲਾਸੀ ਹੋ ਜਾਵੇ, ਇਹ ਸਵਾਲ ਆਪ ਹੀ ਪਾਇਆ ਹੈ ਅਤੇ ਜਵਾਬ ਦਿੱਤਾ ਹੈ ਅਤੇ ਸੰਬੰਧਨ ਕੀਤਾ ਹੈ, ਭਾਈ, ਤੂੰ ਹਰਿ ਹਰਿ ਜਪੁ ਇਹ ਤੇਰੀ ਬੇੜੀ ਅਤੇ ਮਲਾਹ ਹੈ, ਇਸ ਨਾਲ ਹੀ ਭਵਜਲ ਤਰਕੇ ਬੰਧਨਾਂ ਤੋਂ ਮੁਕਤ ਹੋ ਸਕੇਂਗਾ।

5. ਔਂਕੜ ਇਕ ਵਚਨ ਅਤੇ ਬਹੁ ਵਚਨ ਬਾਰੇ ਜਾਣਕਾਰੀ ਦਿੰਦੇ ਹਨ:

ਭਗਤ ਬਹੁ ਵਚਨ ਹੈ ਅਤੇ ਭਗਤੁ ਇਕ ਵਚਨ ਹੈ। ਅਤੇ ਭਗਤਿ ਕਿਰਿਆ ਹੈ, ਮਤਲਬ ਹੈ ਭਗਤੀ ਕਰਨੀ।

ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥ ਪੰਨਾ: 97

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥ -ਰਹਰਾਸਿ ਸਾਹਿਬ

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ -ਰਹਰਾਸਿ ਸਾਹਿਬ

6. ਗੁਰਬਾਣੀ ਵਿਚ ਬਹੁਤ ਵਾਰੀ ਸੰਬੰਧਕ ਅਤੇ ਕਾਰਕ ਦਾ ਪ੍ਰਯੋਗ ਸਿਹਾਰੀ ਅਤੇ ਔਂਕੜ ਰਾਹੀਂ ਕੀਤਾ ਗਿਆ ਹੈ: ਪੰਜਾਬੀ ਬੋਲੀ

ਵਿਚ ਸੰਬੰਧਕ ਵਿਚ ਇਹ ਹਨ ਜਿਵੇਂ: ਦਾ, ਦੀ, ਤੇ, ਨੂੰ, ਨਾਲ ਅਤੇ ਕਾਰਕ ਹੁੰਦਾ ਹੈ: ਨੇ, । ਇਸਤਰ੍ਹਾਂ ਦਾ ਪ੍ਰਯੋਗ ਬਹੁਤ ਸੁੰਦਰ ਹੈ ਅਤੇ ਸੰਖੇਪ ਭੀ ਹੈ ਜਿਸ ਨਾਲ ਸੰਗੀਤ ਦੀ ਚਾਲ ਭੀ ਸਹੀ ਰਹਿੰਦੀ ਹੈ।

ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ - ਜਪੁ ਜੀ ਸਾਹਿਬ

ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ -ਜਪੁ ਜੀ ਸਾਹਿਬ

ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ - ਅਨੰਦ ਸਾਹਿਬ

ਜਿਨਿ ਦਾ ਮਤਲਬ ਹੈ ਜਿਨਾ ਨੇ, ਤਿਨਿ ਦਾ ਸੰਬੰਧਕ ਰੂਪ ਹੈ ਤਿਨਾ ਨੂੰ ਹੀ ਮਾਨ ਮਿਲਿਆ ਹੈ।

ਇਸਤਰ੍ਹਾਂ ਹੀ, ਆਖਣਿ ਦਾ ਰੂਪ ਹੈ ਆਖਣ ਦੇ ਨਾਲ, ਜੋਰੁ ਦਾ ਮਤਲਬ ਹੈ ਜੋਰੁ ਹੈ ਨਾਉਂ, ਅਤੇ ਇਸਤਰ੍ਹਾਂ ਹੀ ਮੰਨੁ ਹੈ -ਨਾਉ। ਕਿਵੇਂ ਮਹਾਰਾਜ ਨੇ ਥੋੜੇ ਸ਼ਬਦਾਂ ਵਿਚ ਵਿਸਤਾਰ ਭਰੀ ਗਲ ਸਮਝਾਈ ਹੈ।

7. ਅਤਿ ਸੁੰਦਰ ਰੂਪ ਦੋ ਜਾਂ ਤਿੰਨ ਅੱਖਰਾਂ ਦੇ ਸਬਦ ਹਨ ਜਿਹੜੇ ਬਹੁਤ ਵਾਰੀ ਗੁਰਬਾਣੀ ਵਿਚ ਵਰਤੇ ਗਏ ਹਨ, ਇਹਨਾਂ ਵਿਚ ਔਂਕੜ ਦਾ ਪਰਯੋਗ ਦੂਸਰੇ ਅੱਖਰ ਉਪਰ ਹੈ ਅਤੇ ਇਹ ਸਾਰੇ ਪਰਮੇਸਰ ਦੇ ਨਾਉਂ ਨਾਲ ਸੰਬੰਧ ਰੱਖਦੇ ਹਨ, ਅਤੇ ਨਾਉਂ ਰੂਪ ਵਿਚ ਹੀ ਵਰਤੇ ਗਏ ਹਨ, ਪਰ ਜਦ ਦੂਸਰੇ ਅੱਖਰ ਦੀ ਮਾਤਰਾ ਔਂਕੜ ਤੋਂ ਬਦਲ ਕੇ ਸਿਹਾਰੀ ਕੀਤੀ ਜਾਂਦੀ ਤਾਂ ਸਾਰਿਆਂ ਵਿਚ

ਰੂਪ ਬਦਲ ਕੇ ਸੰਬੰਧਕ ਜਾਂ ਕਾਰਕ ਬਣ ਜਾਂਦੇ ਹਨ ਜਾਂ ਫਿਰ ਕਿਰਿਆ ਤੋਂ ਕਿਰਿਆ ਵਿਸ਼ੇਸ਼ਣ ਦਾ ਰੂਪ ਧਾਰਨ ਕਰ ਜਾਂਦੇ ਹਨ।

ਧਿਆਨ ਨਾਲ ਪੜ੍ਹਨ ਨਾਲ ਇਹ ਵਿਧੀ ਸਾਰੀ ਗੁਰਬਾਣੀ ਦੀ ਲਿਖਤ ਵਿਚ ਵਰਤੀ ਗਈ ਦਾ ਪਤਾ ਲਗੇਗਾ।

ਦੇਖੋ ਧਿਆਨ ਪੂਰਵਕ:

12 {1} ਜਿਵੇਂ ਪ੍ਰਭੂ, ਨਾਉਂ ਦੇ ਰੂਪ ਵਿਚ ਵਰਤਿਆ ਗਿਆ ਹੈ ਅਤੇ ਪ੍ਰਭਿ ਕਾਰਕ ਦੇ ਰੂਪ ਵਿਚ ਅਤੇ ਮਤਲਬ ਹੈ ਕਿ ਪ੍ਰਭੂ ਨੇ  
ਜੋਤੀ ਹੁ ਪ੍ਰਭੂ ਜਾਪਦਾ ਬਿਨੁ ਸਤਗੁਰ ਬੁਝ ਨ ਪਾਇ॥ ਪੰਨਾ: 35

ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥

ਗੁਰ ਸਬਦੀ ਮਨੁ ਬੇਧਿਆ ਪ੍ਰਭੂ ਮਿਲਿਆ ਆਪਿ ਹਦੂਰਿ ॥ ਪੰਨਾ: 37

ਪਿਰੁ ਪ੍ਰਭੂ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥ 1 ॥ ਪੰਨਾ: 38

ਜਾ ਦੇਖਾ ਪ੍ਰਭੂ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥ ਪੰਨਾ: 39

ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ॥ ਪੰਨਾ: 42

ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ॥ ਪੰਨਾ: 46

{2} ਇਸੇ ਤਰ੍ਹਾਂ ਦੇਖੋ, ਗੁਰੁ ਅਤੇ ਗੁਰਿ ਦੇ ਰੂਪ। ਜਿਵੇਂ:

ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ॥ ਪੰਨਾ: 48

ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ॥ ਪੰਨਾ: 49

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥

ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥ 2 ॥ ਪੰਨਾ: 49

ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ॥ ਪੰਨਾ: 51

ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥ 4 ॥ ਪੰਨਾ: 55

ਗੁਰਿ ਰਾਖੇ ਸੇ ਉਬਰੇ ਹੋਰਿ ਫਾਖੇ ਚੋਗੈ ਸਾਬਿ ॥ ਪੰਨਾ: 55

{3} ਆਪੁ ਅਤੇ ਆਪਿ ਦੇ ਦੌਰੇਂ ਰੂਪ ਜਿਵੇਂ:

ਗੁਰ ਪਰਸਾਦੀ ਆਪੁ ਪਛਾਣੈ ॥ ਧਾਵਤੁ ਰਾਖੈ ਇਕਤੁ ਘਰਿ ਆਣੈ ॥ ਪੰਨਾ: 88

ਤੇਰੀ ਮਹਿਮਾ ਤੂੰਹੈ ਜਾਣਹਿ ॥ ਅਪਣਾ ਆਪੁ ਤੂ ਆਪਿ ਪਛਾਣਹਿ ॥ ਪੰਨਾ: 108

ਆਪੁ ਵੰਵਾਏ ਤਾ ਸਭ ਕਿਛੁ ਪਾਏ ॥ ਗੁਰ ਸਬਦੀ ਸਚੀ ਲਿਵ ਲਾਏ ॥ ਪੰਨਾ: 115

ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥ ਗੁਰ ਪਰਸਾਦੀ ਸਹਜਿ ਲਿਵ ਲਾਏ ॥ ਪੰਨਾ: 119

ਆਪੇ ਕਰੋ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ॥ ਪੰਨਾਂ: 123

{4} ਪੁਰਖੁ ਅਤੇ ਪੁਰਖਿ ਦੇ ਦੋਵੇਂ ਰੂਪ ਜਿਵੇਂ;

ਆਦਿ ਪੁਰਖੁ ਅਪਰੰਪਰੁ ਆਪੇ ॥ ਆਪੇ ਥਾਪੇ ਥਾਪਿ ਉਥਾਪੇ॥ ਪੰਨਾਂ: 129

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੰਨਾਂ: 133

ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥

ਦੂਜੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਪੰਨਾਂ: 134

ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥ ਪੰਨਾਂ: 17

ਆਦਿ ਪੁਰਖਿ ਨਿੰਦਕੁ ਭੋਲਾਇਆ ॥ ਨਾਨਕ ਕਿਰਤੁ ਨ ਜਾਇ ਮਿਟਾਇਆ ॥ ਪੰਨਾਂ: 1145

ਆਦਿ ਪੁਰਖਿ ਜਿਸੁ ਕੀਆ ਦਾਨੁ ॥

ਤਿਸ ਕਉ ਮਿਲਿਆ ਹਰਿ ਨਿਧਾਨੁ ॥ ਪੰਨਾਂ: 1182

{5} ਸਚੁ ਅਤੇ ਸਚਿ

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ ਨਾਨਕ ਸਚੁ ਸਵਾਰਣਹਾਰਾ ॥4 ॥ ਪੰਨਾਂ: 9

ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਮਾਇ ॥

ਸੁਰਤਿ ਹੋਵੈ ਪਤਿ ਉਗਵੈ ਗੁਰਬਚਨੀ ਭਉ ਖਾਇ ॥ ਪੰਨਾਂ: 18

ਉਚਉ ਬਾਨੁ ਸੁਹਾਵਣਾ ਉਪਰਿ ਮਹਲੁ ਮੁਰਾਰਿ ॥

ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ ਪੰਨਾਂ: 18

ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥

ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥ ਪੰਨਾਂ: 22

ਸਚਿ ਮਿਲੇ ਸੇ ਨ ਵਿਛੜਹਿ ਤਿਨ ਨਿਜ ਘਰਿ ਵਾਸਾ ਹੋਇ ॥ ਪੰਨਾਂ: 27

ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥

ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥ ਪੰਨਾਂ: 28

{ 6} ਸਬਦੁ ਅਤੇ ਸਬਦਿ

ਸਾਚੇ ਮੈਲੁ ਨ ਲਗਈ ਮਨੁ ਨਿਰਮਲੁ ਹਰਿ ਧਿਆਇ ॥

ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥ ਪੰਨਾਂ: 29

ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥

ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥ ਪੰਨਾਂ: 29

ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥ ਪੰਨਾਂ: 33

ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥ ਪੰਨਾਂ: 34

ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ ॥

ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥ ਪੰਨਾਂ: 34

ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ ਪੰਨਾਂ: 34

ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥ ਪੰਨਾਂ: 34

{7} ਨਾਮੁ ਅਤੇ ਨਾਮਿ :

ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੋਤਿ ਅਪਾਰਿ ॥ ਪੰਨਾਂ: 34

ਮੇਰੇ ਮਨ ਹਰਿ ਕਾ ਨਾਮੁ ਧਿਆਇ ॥

ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥ 1 ॥ ਪੰਨਾਂ: 35

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥

ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥ ਪੰਨਾਂ: 35

ਨਾਨਕ ਸਬਦਿ ਮਿਲਾਵੜਾ ਨਮੇ ਨਾਮਿ ਸਮਾਇ ॥ 4 ॥ ਪੰਨਾਂ: 35

ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥ ਪੰਨਾਂ: 36

ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥

ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥ 1 ॥ ਪੰਨਾਂ: 38

{8} ਧਾਤੁ ਰੂਪ ਤੋਂ ਕਿਰਿਆ ਬਨਣ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ ਜਿਹਨਾਂ ਵਿਚੋਂ ਕੇਵਲ ਇਕ ਦੋ ਹੀ ਦਿਤੀ ਜਾ ਰਹੀਆਂ ਹਨ।

ਜਿਵੇਂ, ‘ਰਾਖੁ’ ਧਾਤੁ ਰੂਪ ਹੈ, ਜਿਸ ਤੋਂ ਕਿਰਿਆ ਬਣਦੀ ਹੈ ‘ਰਾਖਿ’ ਜਿਸਦਾ ਭਾਵ ਹੈ ਰਖਣਾ।

ਜਿਉ ਭਾਵੈ ਤਿਉ ਰਾਖੁ ਤੂ ਨਾਨਕੁ ਤੇਰਾ ਦਾਸੁ ॥ ਪੰਨਾਂ: 86

ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥

ਜਨ ਕੀ ਉਪਮਾ ਤੁਝਹਿ ਵਡਈਆ ॥ ਪੰਨਾਂ: 166

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ॥ ਪੰਨਾ: 171

ਮੈਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪ੍ਰੰਜੀ ਰਾਖੁ ਹਮਾਰੀ ਜੀਉ ॥ ਪੰਨਾ: 174

ਰਾਖਿ ਲੀਆ ਗੁਰਿ ਪੂਰੈ ਆਪਿ ॥

ਮਨਮੁਖ ਕਉ ਲਾਗੇ ਸੰਤਾਪੁ ॥ ਪੰਨਾ: 190

ਰਾਖਿ ਲੇਇ ਪ੍ਰਭੁ ਰਾਖਨਹਾਰਾ ॥

ਕਹੁ ਨਾਨਕ ਕਿਆ ਜੰਤ ਵਿਚਾਰਾ ॥ 4 ॥ ਪੰਨਾ: 192

ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥

ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥ ਪੰਨਾ: 207

{9} ਢਾਕੁ ਅਤੇ ਢਾਕਿ: ਢਾਕੁ ਹੈ ਧਾਤੁ ਰੂਪ ਅਤੇ ਇਸ ਤੋਂ ਕਿਰਿਆ ਬਣੀ ਹੈ ਢਾਕਿ।

ਜਿਹ ਕੁਲ ਦਾਸੁ ਨ ਉਪਜੈ ਸੋ ਕੁਲ ਢਾਕੁ ਪਲਾਸੁ ॥ ਪੰਨਾ: 1370

ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥ ਪੰਨਾ: 101

ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥ ਪੰਨਾ: 828

ਗੁਰੂ ਪਿਆਰਿਓ, ਜੇ ਅਸੀਂ ਸਿਹਾਰੀਆਂ ਅਤੇ ਔਕੜਾਂ ਦੀ ਅਣਦੇਖੀ ਕਰਾਂਗੇ ਤਾਂ ਗੁਰਬਾਣੀ ਦੀ ਵਿਚਾਰ ਨਾਲ ਕਦੇ ਭੀ ਜੁੜ ਨਹੀਂ ਸਕਾਗੇ ਅਤੇ ਗੁਰਬਾਣੀ ਦੀ ਅਨੋਖੀ ਅਲੋਕਿਕਤਾ ਦਾ ਅਨੰਦ ਨਹੀਂ ਮਾਣ ਸਕਾਂਗੇ। ਸੋ ਬੇਨਤੀ ਹੈ, ਕਿ ਇਸਤਰ੍ਹਾਂ ਪੜ੍ਹੇ, ਜਿਸ ਨੂੰ ਸੁਣਕੇ ਦੂਸਰੀ ਭਾਸ਼ਾ ਵਾਲਾ ਭੀ, ਜੋ ਪੰਜਾਬੀ ਜਾਂ ਗੁਰਮੁਖੀ ਅਖਰਾਂ ਦਾ ਗਿਆਨ ਨਹੀਂ ਰੱਖਦਾ, ਸ਼ੁਧ ਸਰੂਪ ਵਿਚ ਲਿਖ ਸਕੇ। ਜੇ ਅਸੀਂ ਗੁਰਬਾਣੀ ਸ਼ੁਧ ਪੜ੍ਹਾਗੇ ਨਹੀਂ, ਤਾਂ ਆਪਾਂ ਗੁਰਬਾਣੀ ਕਦੇ ਭੀ ਸ਼ੁਧ ਸਰੂਪ ਵਿਚ ਯਾਦ ਨਹੀਂ ਕਰ ਸਕਾਂਗੇ, ਅਤੇ ਨਾ ਹੀ ਲਿਖ, ਜਾਂ ਗਾ ਸਕਾਂਗੇ।

ਸਾਰਾ ਸਿਖ ਜਗਤ 300 ਸਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰ ਗੱਦੀ ਦਿਵਸ, 20 ਅਕਤੂਬਰ, 2008 ਨੂੰ ਮਨਾ ਰਿਹਾ ਹੈ, ਸਾਡੇ ਮਿਸ਼ਨ ਦੇ ਪਰਵਾਰ ਵਲੋਂ ਇਹ ਨਿਮਾਣੀ ਭੇਟ ਹੈ। ਇਸ ਭੇਟ ਦੀ ਸਾਰਥਕਤਾ ਜਾਨਣ ਲਈ ਸਾਨੂੰ ਵਿਦਵਾਨਾਂ ਦੀਆਂ ਟਿੱਪਣੀਆਂ ਦਾ ਬੇਸਬਰੀ ਨਾਲ ਇੰਡੀਅਰ ਰਹੇਗਾ, ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਜਿਥੇ ਕਿਤੇ ਕੋਈ ਭੀ ਪਖ ਗੁਰਮਤਿ ਦੇ ਅਨਕੂਲ ਨਹੀਂ ਹੋਵੇਗਾ, ਉਸਨੂੰ ਸੁਧਾਰ ਕੇ ਅਸੀਂ ਸਨਮਾਨਿਤ ਮਹਿਸੂਸ ਕਰਾਂਗੇ। ਇਸ ਪਵਿੱਤਰ ਅਵਸਰ ਤੇ ਸਾਡੇ ਸਾਰਿਆਂ ਵਲੋਂ ਲੱਖ ਲੱਖ ਵਧਾਈ ਪਰਵਾਨ ਹੋਵੇ ਜੀ।